



ਰਾਇਲ ਬਰਕਸ਼ਾਇਰ ਫਾਇਰ

ਐਂਡ ਰੈਸਕਿਊ ਸਰਵਿਸ

ਆਟੋਮੈਟਿਕ ਫਾਇਰ ਅਲਾਰਮ ਸਲਾਹ



ਇਹ ਦਸਤਾਵੇਜ਼ RBFRS ਵੈੱਬਸਾਈਟ 'ਤੇ ਹੇਠਾਂ ਦਿੱਤੇ ਫਾਰਮੈਟਾਂ ਵਿੱਚ ਉਪਲਬਧ ਹੈ:

- ਆਸਾਨੀ ਨਾਲ ਪੜ੍ਹਿਆ ਜਾਣ ਵਾਲਾ
- ਵੱਡੀ ਲਿਖਿਤ
- ਸਾਦੀ ਲਿਖਿਤ
- ਪੋਲਿਸ਼
- ਪੰਜਾਬੀ (ਭਾਰਤੀ)
- ਉਰਦੂ



»» ਵਿਸ਼ਾ ਵਸਤੂ

ਜਾਣ ਪਛਾਣ	4	ਸਾਡੀ ਪ੍ਰਸਤਾਵਿਤ ਪ੍ਰਕਿਰਿਆ	14
ਕਿਵੇਂ ਸ਼ਾਮਲ ਹੋਣਾ ਹੈ	5	ਸਾਡੀ ਮੌਜੂਦਾ ਪ੍ਰਕਿਰਿਆ	15
ਸਾਡੇ ਬਾਰੇ	6-7	ਆਟੋਮੈਟਿਕ ਫਾਇਰ ਅਲਾਰਮ ਦਾ ਪ੍ਰਭਾਵ	16
ਸਾਡੀਆਂ ਕਾਨੂੰਨੀ ਅਤੇ ਵਿਧਾਨਕ ਜ਼ਿੰਮੇਵਾਰੀਆਂ	8	ਘੱਟ AFA ਕਾਲ ਲੈਣ ਦੇ ਲਾਭ	17
ਅਸੀਂ ਕਿਸ ਬਾਰੇ ਸਲਾਹ ਕਰ ਰਹੇ ਹਾਂ?	9	ਵਿਕਲਪਾਂ ਦੀ ਸਲਾਹ	18
ਇੱਕ ਆਟੋਮੈਟਿਕ ਫਾਇਰ ਅਲਾਰਮ ਕੀ ਹੈ?	10	ਸਵਾਲ	19
ਅਲਾਰਮ ਦਾ ਕੀ ਕਾਰਨ ਹੈ?	11	ਸਲਾਹ ਸੰਬੰਧੀ ਪਤੀਕਿਰਿਆ ਦਿਓ	19
ਅਸੀਂ ਵਰਤਮਾਨ ਵਿੱਚ ਆਟੋਮੈਟਿਕ ਫਾਇਰ ਅਲਾਰਮ ਲਈ ਕਿਵੇਂ ਪ੍ਰਤੀਕਿਰਿਆ ਕਰਦੇ ਹਾਂ	12-13	ਅਗਲੇ ਪੜਾਅ	20



» ਜਾਣ ਪਛਾਣ

ਅਸੀਂ ਇਹ ਯਕੀਨੀ ਬਣਾਉਣ ਲਈ ਵਚਨਬੱਧ ਹਾਂ ਕਿ ਅਸੀਂ ਰਾਇਲ ਬਰਕਸ਼ਾਇਰ ਦੇ ਲੋਕਾਂ ਨੂੰ ਸ਼ਾਨਦਾਰ ਸੇਵਾਵਾਂ ਦਿੰਦੇ ਹਾਂ। ਇਸ ਲਈ, ਅਸੀਂ ਤੁਹਾਨੂੰ ਪੁੱਛ ਰਹੇ ਹਾਂ ਕਿ ਕੀ ਸਾਨੂੰ ਘੱਟ ਜੋਖਮ ਵਾਲੀਆਂ, ਕਬਜ਼ੇ ਵਾਲੀਆਂ ਇਮਾਰਤਾਂ ਵਿੱਚ ਆਟੋਮੈਟਿਕ ਫਾਇਰ ਅਲਾਰਮ (AFAs) ਨੂੰ ਪ੍ਰਤੀਕਿਰਿਆ ਦੇਣ ਦਾ ਤਰੀਕਾ ਬਦਲਣਾ ਚਾਹੀਦਾ ਹੈ ਜਾਂ ਨਹੀਂ।

ਸਾਡਾ ਡੇਟਾ ਸਾਨੂੰ ਦੱਸਦਾ ਹੈ ਕਿ ਪ੍ਰਾਪਤ ਹੋਈਆਂ ਆਟੋਮੈਟਿਕ ਫਾਇਰ ਅਲਾਰਮ ਸੂਚਨਾਵਾਂ ਵਿੱਚੋਂ 99% ਤੋਂ ਵੱਧ ਝੂਠੇ ਅਲਾਰਮ ਹਨ। ਝੂਠੇ ਅਲਾਰਮ ਕਈ ਸਮੱਸਿਆਵਾਂ ਦੇ ਕਾਰਨ ਹੋ ਸਕਦੇ ਹਨ, ਉਦਾਹਰਨ ਲਈ, ਐਰੋਸੋਲ ਸਪਰੇਅ, ਖਾਣਾ ਪਕਾਉਣ ਦੇ ਯੁੱਧ ਜਾਂ ਫਾਇਰ ਅਲਾਰਮ ਸਿਸਟਮ ਜਿਸਦੀ ਸਹੀ ਤਰ੍ਹਾਂ ਸਰਵਿਸ ਨਹੀਂ ਕੀਤੀ ਗਈ ਹੈ। ਇਸ ਲਈ, ਅਸੀਂ ਤੁਹਾਨੂੰ [ਦੋ ਵਿਕਲਪਾਂ](#) 'ਤੇ ਵਿਚਾਰ ਕਰਨ ਲਈ ਕਹਿ ਰਹੇ ਹਾਂ, ਇੱਕ ਜੋ ਸਾਡੀ ਮੌਜੂਦਾ ਨੀਤੀ ਵਿੱਚ ਬਦਲਾਅ ਨੂੰ ਦਰਸਾਉਂਦਾ ਹੈ ਅਤੇ ਇੱਕ ਜਿਸ ਵਿੱਚ ਸਾਡੀ ਮੌਜੂਦਾ ਨੀਤੀ ਸਮਾਨ ਰਹਿੰਦੀ ਹੈ। ਕੋਈ ਫੈਸਲਾ ਨਹੀਂ ਕੀਤਾ ਗਿਆ ਹੈ ਅਤੇ ਤੁਹਾਡੀ ਪ੍ਰਤੀਕਿਰਿਆ ਫੈਸਲਾ ਲੈਣ ਦੀ ਪ੍ਰਕਿਰਿਆ ਲਈ ਮਹੱਤਵਪੂਰਨ ਹੋਵੇਗੀ। ਕਿਰਪਾ ਕਰਕੇ ਇਸ ਦਸਤਾਵੇਜ਼ ਵਿੱਚ ਦੱਸੇ ਅਨੁਸਾਰ ਪ੍ਰਸਤਾਵਿਤ ਵਿਕਲਪਾਂ ਅਤੇ ਉਹਨਾਂ ਨੂੰ ਅਪਣਾਉਣ ਦੇ ਪ੍ਰਭਾਵਾਂ 'ਤੇ ਇਮਾਨਦਾਰੀ ਨਾਲ ਵਿਚਾਰ ਕਰਨ ਲਈ ਸਮਾਂ ਕੱਢੋ।

ਤੁਹਾਡੀਆਂ ਟਿੱਪਣੀਆਂ ਇਸ ਫੈਸਲੇ ਨੂੰ ਦੱਸਣ ਵਿੱਚ ਮਦਦ ਕਰਨਗੀਆਂ ਜੋ ਕਿ ਰਾਇਲ ਬਰਕਸ਼ਾਇਰ ਫਾਇਰ ਅਥਾਰਟੀ ਦੁਆਰਾ ਲਿਆ ਜਾਵੇਗਾ ਕਿ ਕਿਸ ਪ੍ਰਸਤਾਵ ਨੂੰ ਅਪਣਾਇਆ ਜਾਣਾ ਹੈ। ਸਲਾਹ 17 ਜਨਵਰੀ ਤੋਂ 28 ਮਾਰਚ 2022 ਤੱਕ 10 ਹਫ਼ਤਿਆਂ ਲਈ ਦਿੱਤੀ ਜਾਵੇਗੀ।



ਕੌਂਸਲਰ ਕੇਲਿਨ ਡੂਲੇ

ਚੇਅਰਮੈਨ

ਰਾਇਲ ਬਰਕਸ਼ਾਇਰ ਫਾਇਰ ਅਥਾਰਟੀ



ਵੇਨ ਬੇਕੋਕ

ਮੁੱਖ ਫਾਇਰ ਅਫ਼ਸਰ ਅਤੇ ਮੁੱਖ ਕਾਰਜਕਾਰੀ

ਰਾਇਲ ਬਰਕਸ਼ਾਇਰ ਫਾਇਰ ਐਂਡ ਰੈਸਕਿਊ ਸਰਵਿਸ



» ਕਿਵੇਂ ਸ਼ਾਮਲ ਹੋਣਾ ਹੈ

ਆਟੋਮੈਟਿਕ ਫਾਇਰ ਅਲਾਰਮ ਸਲਾਹ 17 ਜਨਵਰੀ 2022 ਤੋਂ 28 ਮਾਰਚ 2022 ਤੱਕ ਦਿੱਤੀ ਜਾਵੇਗੀ।

ਅਗਲੇ ਕੁਝ ਪੇਜਾਂ 'ਤੇ, ਅਸੀਂ ਉਸ ਤਰੀਕੇ ਨਾਲ ਪ੍ਰਸਤਾਵਿਤ ਬਦਲਾਵਾਂ ਬਾਰੇ ਦੱਸਾਂਗੇ ਜਿਸ ਵਿੱਚ ਅਸੀਂ ਘੱਟ ਜੋਖਮ ਵਾਲੇ, ਕਬਜ਼ੇ ਵਾਲੇ ਸਥਾਨਾਂ ਵਿੱਚ AFAs ਸੰਬੰਧੀ ਪ੍ਰਤੀਕਿਰਿਆ ਦਿੰਦੇ ਹਾਂ।

ਕੋਈ ਫੈਸਲੇ ਨਹੀਂ ਕੀਤੇ ਗਏ ਹਨ। ਅਸੀਂ ਸਾਡੇ ਸਲਾਹ ਦੇ ਪ੍ਰਸਤਾਵਾਂ 'ਤੇ ਤੁਹਾਡੇ ਵਿਚਾਰ ਸੁਣਨਾ ਚਾਹੁੰਦੇ ਹਾਂ, ਜੋ ਅੱਗੇ ਦਿੱਤੇ ਫੈਸਲੇ ਲੈਣ ਵਿੱਚ ਮਦਦ ਕਰਨਗੇ।

ਅਸੀਂ ਆਪਣੇ ਸਥਾਨਕ ਭਾਈਚਾਰਿਆਂ ਦੇ ਸਾਰੇ ਮੈਂਬਰਾਂ ਨੂੰ ਉਨ੍ਹਾਂ ਦੀ ਪ੍ਰਤੀਕਿਰਿਆ ਦੇਣ ਦਾ ਮੌਕਾ ਦੇਣ ਲਈ ਵਚਨਬੱਧ ਹਾਂ। ਇਹ ਦਸਤਾਵੇਜ਼ ਆਸਾਨੀ ਨਾਲ ਪੜ੍ਹਨ ਵਾਲੇ, ਵੱਡੇ ਲਿਖਤੀ ਅਤੇ ਸਾਦੇ ਲਿਖਤੀ ਰੂਪ ਦੇ ਨਾਲ-ਨਾਲ ਕਈ ਭਾਸ਼ਾਵਾਂ ਵਿੱਚ ਵੀ ਉਪਲਬਧ ਹੈ। ਜੇਕਰ ਤੁਹਾਨੂੰ ਕਿਸੇ ਵੱਖਰੇ ਰੂਪ ਵਿੱਚ ਜਾਣਕਾਰੀ ਪ੍ਰਯੋਗ ਕਰਨ ਵਿੱਚ ਮਦਦ ਦੀ ਲੋੜ ਹੈ, ਤਾਂ ਕਿਰਪਾ ਕਰਕੇ ਹੇਠਾਂ ਦਿੱਤੇ ਕਿਸੇ ਵੀ ਢੰਗ ਦੀ ਵਰਤੋਂ ਕਰਕੇ ਸਾਡੇ ਨਾਲ ਸੰਪਰਕ ਕਰੋ।

ਤੁਸੀਂ ਇਹਨਾਂ ਦੁਆਰਾ ਸੰਪਰਕ ਕਰ ਸਕਦੇ ਹੋ:



ਸਾਡੀ ਵੈਬਸਾਈਟ 'ਤੇ ਸਲਾਹ ਸੰਬੰਧੀ ਪ੍ਰਤੀਕਿਰਿਆ ਦੇਣਾ: www.rbfrs.co.uk/consultations



ਸਾਨੂੰ ਇਸ 'ਤੇ ਲਿਖ ਕੇ: ਰਾਇਲ ਬਰਕਸ਼ਾਇਰ ਫਾਇਰ ਐਂਡ ਰੈਸਕਿਊ ਸਰਵਿਸ, ਕੰਸਲਟੇਸ਼ਨ, ਨਿਊਜ਼ਹੈਮ ਕੋਰਟ, ਪਿਨਸੈਂਟਸ ਕਿਲਨ, ਕੈਲਕੋਟ, ਰੀਡਿੰਗ, ਬਰਕਸ਼ਾਇਰ, RG31 7SD



consultations@rbfrs.co.uk ਤੇ ਸਾਨੂੰ ਈਮੇਲ ਕਰਕੇ



ਫੋਨਿੰਗ: 0118 938 4331



ਟਵਿੱਟਰ, ਫੇਸਬੁੱਕ, ਇੰਸਟਾਗ੍ਰਾਮ, ਯੂਟਿਊਬ ਅਤੇ ਲਿੰਕਡਇਨ 'ਤੇ ਸੋਸ਼ਲ ਮੀਡੀਆ 'ਤੇ ਸਾਨੂੰ ਫਾਲੋ ਕਰਕੇ



» ਸਾਡੇ ਬਾਰੇ

ਰਾਇਲ ਬਰਕਸ਼ਾਇਰ ਫਾਇਰ ਐਂਡ ਰੈਸਕਿਊ ਸਰਵਿਸ (RBFRS) ਪੂਰਬ ਵਿੱਚ ਸਲੋਹ ਅਤੇ ਲੈਂਗਲੇ ਤੋਂ ਪੱਛਮ ਦੇ ਵਿੱਚ ਲੈਂਬੋਰਨ ਅਤੇ ਨਿਊਬਰੀ ਤੱਕ ਲਗਭਗ 486 ਵਰਗ ਮੀਲ ਦੇ ਖੇਤਰ ਲਈ ਜ਼ਿੰਮੇਵਾਰ ਹੈ। ਇਹ ਸਟਾਫ਼ ਦੇ 600 ਤੋਂ ਵੱਧ ਮੈਂਬਰਾਂ ਨੂੰ ਨਿਯੁਕਤ ਕਰਦਾ ਹੈ, ਜੋ ਲਗਭਗ 917,000 ਲੋਕਾਂ ਦੀ ਆਬਾਦੀ ਦੀ ਸੇਵਾ ਕਰਦੇ ਹਨ।

ਸਰਵਿਸ ਦੇ ਉੱਚ-ਸਿੱਖਿਅਤ ਫਾਇਰ ਕਰਮਚਾਰੀ ਸੜਕ ਅਤੇ ਰੇਲ ਹਾਦਸਿਆਂ ਤੋਂ ਲੈ ਕੇ ਬਾਲਣ ਅਤੇ ਰਸਾਇਣਕ ਫੈਲਾਵ, ਹਵਾਈ ਅਤੇ ਜਲ ਮਾਰਗ ਦੁਰਘਟਨਾਵਾਂ, ਡਿੱਗੀਆਂ ਹੋਈਆਂ ਇਮਾਰਤਾਂ, ਵੱਡੇ ਜਾਨਵਰਾਂ ਨੂੰ ਬਚਾਉਣ ਅਤੇ, ਬੇਸ਼ੱਕ, ਅੱਗਾਂ ਲੱਗਣ ਦੀਆਂ ਘਟਨਾਵਾਂ ਨਾਲ ਨਜਿੱਠਦੇ ਹਨ।

ਘਟਨਾਵਾਂ ਲਈ ਇੱਕ ਤੇਜ਼ ਅਤੇ ਪ੍ਰਭਾਵੀ ਪ੍ਰਤੀਕਿਰਿਆ ਦੇਣ ਦੇ ਨਾਲ, ਸਰਵਿਸ ਦਾ ਇੱਕ ਉਦੇਸ਼ ਲੋਕਾਂ ਨੂੰ ਅੱਗ ਅਤੇ ਹੋਰ ਸੰਕਟਕਾਲਾਂ ਨੂੰ ਕਿਵੇਂ ਰੋਕਿਆ ਜਾਵੇ ਇਸ ਬਾਰੇ ਸਿੱਖਿਅਤ ਕਰਨਾ ਹੈ। ਇਹ ਰਾਇਲ ਬਰਕਸ਼ਾਇਰ ਵਿੱਚ ਸਕੂਲਾਂ, ਕਾਰੋਬਾਰਾਂ, ਨਿਵਾਸੀਆਂ ਅਤੇ ਕਮਿਊਨਿਟੀ ਸਮੂਹਾਂ ਨਾਲ ਜਾਗਰੂਕਤਾ ਪੈਦਾ ਕਰਨ ਅਤੇ ਲੋਕਾਂ ਨੂੰ ਸੁਰੱਖਿਆ ਮੁੱਦਿਆਂ ਬਾਰੇ ਸਿੱਖਿਅਤ ਕਰਨ ਲਈ ਕੰਮ ਕਰਦਾ ਹੈ।

ਸਰਵਿਸ ਇੱਕ ਸਾਂਝੇ ਐਮਰਜੈਂਸੀ ਕਾਲ ਹੈੱਡਲਿੰਗ ਸੈਂਟਰ - ਥੇਮਜ਼ ਵੈਲੀ ਫਾਇਰ ਕੰਟਰੋਲ ਸਰਵਿਸ ਦੀ ਸਥਾਪਨਾ ਲਈ 2015 ਵਿੱਚ ਆਕਸਫੋਰਡਸ਼ਾਇਰ ਕਾਉਂਟੀ ਕਾਉਂਸਿਲ ਫਾਇਰ ਐਂਡ ਰੈਸਕਿਊ ਸਰਵਿਸ ਅਤੇ ਬਕਿੰਘਮਸ਼ਾਇਰ ਅਤੇ ਮਿਲਟਨ ਕੀਨਜ਼ ਫਾਇਰ ਐਂਡ ਰੈਸਕਿਊ ਸਰਵਿਸ ਨਾਲ ਜੁੜੀ।

-  ਦਿਨ ਵਿੱਚ 24 ਘੰਟੇ
-  ਹਫ਼ਤੇ ਵਿੱਚ 7 ਦਿਨ
-  ਸਾਲ ਵਿੱਚ 365 ਦਿਨ

ਰਾਇਲ ਬਰਕਸ਼ਾਇਰ ਦੇ ਵਿੱਚ **486**
ਵਰਗ ਮੀਲਾਂ ਨੂੰ ਕਵਰ ਕੀਤਾ ਗਿਆ ਹੈ

 ਦੇਸ਼ ਵਿੱਚ **17**
ਫਾਇਰ ਸਟੇਸ਼ਨ


ਅਸੀਂ ਪੂਰਬ ਵਿੱਚ ਸਲੋਹ ਅਤੇ ਲੈਂਗਲੇ ਤੋਂ ਪੱਛਮ ਦੇ ਵਿੱਚ ਲੈਂਬੋਰਨ ਅਤੇ ਨਿਊਬਰੀ ਲਈ ਜ਼ਿੰਮੇਵਾਰ ਹਾਂ

917,000
ਅਸੀਂ ਸਭਿਆਚਾਰਕ ਤੌਰ ਤੇ ਵਿਵਿਧ ਅਬਾਦੀ ਦੀ ਸੇਵਾ ਕਰਦੇ ਹਾਂ



ਸਟਾਫ਼ ਦੇ ਕੁੱਲ **600**
ਮੈਂਬਰ

ਤਕਰੀਬਨ **450**
ਸ਼ਿਫਟ ਪੈਟਰਨ ਤੇ ਹਨ



ਸਾਡੀ [ਕਾਰਪੋਰੇਟ ਯੋਜਨਾ ਅਤੇ ਕਮਿਊਨਿਟੀ ਰਿਸਕ ਮੈਨੇਜਮੈਂਟ ਯੋਜਨਾ \(CRMP\) 2019-23](#) ਵਿੱਚ, ਰਾਇਲ ਬਰਕਸ਼ਾਇਰ ਫਾਇਰ ਅਥਾਰਟੀ ਨੇ RBFRS ਛੇ ਜਨਤਕ ਪ੍ਰਤੀਬੱਧਤਾਵਾਂ ਨਿਰਧਾਰਤ ਕੀਤੀਆਂ::

- ਅਸੀਂ ਅੱਗ ਅਤੇ ਹੋਰ ਸੰਕਟ ਰੋਕਣ ਦੇ ਤਰੀਕੇ ਬਾਰੇ ਸਿੱਖਿਆ ਅਤੇ ਸਲਾਹ ਦਵਾਂਗੇ।
- ਜਦੋਂ ਐਮਰਜੈਂਸੀ ਵਿੱਚ ਬੁਲਾਇਆ ਜਾਂਦਾ ਹੈ ਤਾਂ ਅਸੀਂ ਇੱਕ ਤੇਜ਼ ਅਤੇ ਉਚਿਤ ਜਵਾਬ ਯਕੀਨੀ ਬਣਾਵਾਂਗੇ।
- ਅਸੀਂ ਇਮਾਰਤਾਂ ਵਿੱਚ ਅੱਗ ਸੁਰੱਖਿਆ ਮਾਪਦੰਡਾਂ ਦੇ ਸੰਬੰਧ ਵਿੱਚ ਸਲਾਹ, ਸੁਝਾਵ ਦਵਾਂਗੇ ਅਤੇ ਲਾਗੂ ਕਰਾਂਗੇ।
- ਅਸੀਂ ਆਪਣੇ ਮੁੱਖ ਕਾਰਜ ਕਰਦੇ ਹੋਏ, ਇੱਕ ਵਿਆਪਕ ਸੁਰੱਖਿਆ, ਸਿਹਤ ਅਤੇ ਤੰਦਰੁਸਤੀ ਦੇ ਏਜੰਡੇ ਵਿੱਚ ਯੋਗਦਾਨ ਪਾਉਣ ਦੇ ਮੌਕੇ ਲੱਭਾਂਗੇ।
- ਅਸੀਂ ਯਕੀਨੀ ਬਣਾਵਾਂਗੇ ਕਿ RBFRS ਪੈਸੇ ਦੀ ਚੰਗੀ ਕੀਮਤ ਪ੍ਰਦਾਨ ਕਰਦਾ ਹੈ।
- ਅਸੀਂ ਰਾਇਲ ਬਰਕਸ਼ਾਇਰ ਦੇ ਲੋਕਾਂ ਦੇ ਹਿੱਤਾਂ ਵਿੱਚ ਕੇਂਦਰ ਸਰਕਾਰ ਅਤੇ ਮੁੱਖ ਹਿੱਸੇਦਾਰਾਂ ਨਾਲ ਕੰਮ ਕਰਾਂਗੇ।

2020-21 ਲਈ, RBFRS ਨੇ ਇੱਕ ਵਾਧੂ ਚਾਰ ਉਦੇਸ਼ ਨਿਰਧਾਰਤ ਕੀਤੇ:

- ਅਸੀਂ ਆਪਣੇ ਲੋਕਾਂ ਦੀ ਭਰਤੀ, ਸਿਖਲਾਈ ਅਤੇ ਵਿਕਾਸ ਕਰਾਂਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਸੀਂ ਇੱਕ ਸੁਰੱਖਿਅਤ, ਪੇਸ਼ੇਵਰ ਅਤੇ ਸਮਰੱਥ ਕਰਮਚਾਰੀ ਸਮੂਹ ਬਣਾਉਂਦੇ ਹਾਂ ਜੋ ਬਰਕਸ਼ਾਇਰ ਦੇ ਵਸਨੀਕਾਂ ਲਈ ਸਭ ਤੋਂ ਵਧੀਆ ਜਨਤਕ ਸੇਵਕ ਬਣਨ ਲਈ ਸਮਰਥਤ ਹਨ।
- ਅਸੀਂ ਸਭ ਤੋਂ ਵਧੀਆ ਅਭਿਆਸ, ਸਮਝ ਅਤੇ ਨਿਰੰਤਰ ਸੁਧਾਰ, ਘਟਨਾਵਾਂ ਤੋਂ ਸਿੱਖਣ ਅਤੇ ਸਾਡੀ ਪਾਲਣਾ ਵਿੱਚ ਪਾਰਦਰਸ਼ੀ ਹੋਣ ਦੇ ਅਨੁਸਾਰ RBFRS ਦਾ ਪ੍ਰਬੰਧਨ ਕਰਾਂਗੇ।
- ਅਸੀਂ ਇੱਕ ਵਿਵਿਧ ਅਤੇ ਸੰਮਿਲਿਤ 'ਇੱਕ ਟੀਮ' ਸੱਭਿਆਚਾਰ ਨੂੰ ਵਿਕਸਤ ਕਰਨ ਵਿੱਚ ਆਪਣੀ ਅਗਵਾਈ ਵਿੱਚ ਮਜ਼ਬੂਤ ਅਤੇ ਪ੍ਰਤੱਖ ਹੋਵਾਂਗੇ ਜਿੱਥੇ ਹਰੇਕ ਦੇ ਯੋਗਦਾਨ ਦੀ ਕਦਰ ਕੀਤੀ ਜਾਂਦੀ ਹੈ ਅਤੇ ਚੰਗੇ ਵਿਵਹਾਰ ਨੂੰ ਮਾਨਤਾ ਦਿੱਤੀ ਜਾਂਦੀ ਹੈ।
- ਅਸੀਂ ਇਹ ਯਕੀਨੀ ਬਣਾਉਣ ਲਈ ਸਹਿਯੋਗ ਦੇ ਮੌਕਿਆਂ ਬਾਰੇ ਪਤਾ ਕਰਾਂਗੇ ਕਿ ਅਸੀਂ ਉਹਨਾਂ ਲੋਕਾਂ ਨੂੰ ਪ੍ਰਭਾਵਸ਼ਾਲੀ ਅਤੇ ਕੁਸ਼ਲ ਸੇਵਾਵਾਂ ਪ੍ਰਦਾਨ ਕਰਦੇ ਹਾਂ ਜਿਨ੍ਹਾਂ ਦੀ ਅਸੀਂ ਸੇਵਾ ਕਰਦੇ ਹਾਂ।





» ਸਾਡੀਆਂ ਕਾਨੂੰਨੀ ਅਤੇ ਵਿਧਾਨਕ ਜ਼ਿੰਮੇਵਾਰੀਆਂ

ਫਾਇਰ ਐਂਡ ਰੈਸਕਿਊ ਸਰਵਿਸਿਜ਼ ਐਕਟ 2004 ਵੈਧਾਨਿਕ ਸਾਧਨ ਦਿੰਦਾ ਹੈ ਜਿਸ ਲਈ ਅੱਗ ਅਤੇ ਬਚਾਅ ਸੇਵਾਵਾਂ ਨੂੰ ਇੰਗਲੈਂਡ ਲਈ ਫਾਇਰ ਐਂਡ ਰੈਸਕਿਊ ਨੈਸ਼ਨਲ ਫਰੇਮਵਰਕ ਲਈ ਉਚਿਤ ਮਹੱਤਵ ਦੀ ਲੋੜ ਹੁੰਦੀ ਹੈ। ਫਰੇਮਵਰਕ ਕਮਿਊਨਿਟੀ ਜੋਖਮ ਪ੍ਰਬੰਧਨ ਯੋਜਨਾ ਬਾਰੇ ਮਾਰਗਦਰਸ਼ਨ ਪ੍ਰਦਾਨ ਕਰਦਾ ਹੈ ਅਤੇ ਕਹਿੰਦਾ ਹੈ ਕਿ ਇੱਕ ਕਮਿਊਨਿਟੀ ਰਿਸਕ ਮੈਨੇਜਮੈਂਟ ਯੋਜਨਾ (CRMP) ਨੂੰ ਇਹ ਕਰਨਾ ਚਾਹੀਦਾ ਹੈ:

• • • • ਇਸ ਦੇ ਵਿਕਾਸ ਦੌਰਾਨ ਪ੍ਰਭਾਵਸ਼ਾਲੀ ਸਲਾਹ ਨੂੰ ਦਰਸਾਓ ਅਤੇ ਸਾਰੇ ਪੜਾਵਾਂ 'ਤੇ ਕਮਿਊਨਿਟੀ, ਇਸਦੇ ਕਰਮਚਾਰੀਆਂ ਅਤੇ ਪ੍ਰਤੀਨਿਧੀ ਸੰਸਥਾਵਾਂ, ਅਤੇ ਭਾਈਵਾਲਾਂ ਨਾਲ ਸਮੀਖਿਆ ਕਰੋ।

RBFRS ਵਿਖੇ, ਅਸੀਂ ਇੱਕ ਸਲਾਹ ਨੀਤੀ ਤਿਆਰ ਕੀਤੀ ਹੈ, ਜਿਸਦਾ ਉਦੇਸ਼ ਹੈ: • • • •

- ਜਨਤਕ ਸਲਾਹ ਦੇ ਕਾਨੂੰਨੀ ਅਤੇ ਵਿਧਾਨਕ ਸੰਦਰਭ ਦੀ ਰੂਪਰੇਖਾ ਬਣਾਓ।
- RBFRS ਦੀਆਂ ਪ੍ਰਕਿਰਿਆਵਾਂ ਅਤੇ ਲੋਕਾਂ ਨੂੰ ਸ਼ਾਮਲ ਕਰਨ ਅਤੇ ਸਲਾਹ ਦੇਣ ਦੀਆਂ ਯੋਜਨਾਵਾਂ ਨੂੰ ਸਪਸ਼ਟ ਰੂਪ ਵਿੱਚ ਸਮਝਾਓ।
- ਇੱਕ ਨੀਤੀ ਬਣਾਓ ਜੋ ਜਨਤਕ ਸਲਾਹ ਵਿੱਚ ਚੰਗੇ ਅਭਿਆਸ ਨੂੰ ਦਰਸਾਉਂਦੀ ਹੈ।
- ਪ੍ਰਸਤਾਵਾਂ ਦੀ ਪ੍ਰਕਿਰਤੀ 'ਤੇ ਨਿਰਭਰ ਕਰਦੇ ਹੋਏ, ਅਸੀਂ ਅੱਗੇ ਲਿਜਾਣ ਦੀ ਯੋਜਨਾ ਬਣਾ ਰਹੇ ਹਾਂ, ਅਸੀਂ ਸਲਾਹ ਲਈ ਹੇਠਾਂ ਦਿੱਤੇ ਸਿਧਾਂਤ ਨਿਰਧਾਰਤ ਕੀਤੇ ਹਨ:

ਜਨਤਕ ਸਲਾਹ: ਅਸੀਂ ਸਾਡੀ ਸਲਾਹ ਨੀਤੀ ਦੇ ਅਨੁਸਾਰ, ਕਿਸੇ ਵੀ ਬਦਲਾਅ ਦੇ ਸੰਬੰਧ ਵਿੱਚ ਜਨਤਾ ਸਮੇਤ ਬਹੁਤ ਸਾਰੇ ਹਿੱਸੇਦਾਰਾਂ ਨਾਲ ਸਲਾਹ ਕਰਾਂਗੇ, ਜੋ ਕਿ ਉੱਚ-ਪੱਧਰੀ ਮੁੱਦੇ ਹਨ ਜੋ ਸਾਡੇ ਦੁਆਰਾ ਪ੍ਰਦਾਨ ਕੀਤੀਆਂ ਸੇਵਾਵਾਂ ਦੀ ਕਾਰਗੁਜ਼ਾਰੀ 'ਤੇ ਮਹੱਤਵਪੂਰਨ ਪ੍ਰਭਾਵ ਪਾਉਂਦੇ ਹਨ।

ਕਿਸੇ ਵੀ ਸਲਾਹ ਨੂੰ ਪੂਰਾ ਕਰਨ ਵਿੱਚ, RBFRS ਦਾ ਉਦੇਸ਼ ਚਾਰ ਗਨਿੰਗ ਸਿਧਾਂਤਾਂ (ਆਰ ਵੀ ਲੰਡਨ ਬਰੂ ਆਫ ਬ੍ਰੈਟ [1985] 84 LGR 168) ਦੀ ਪਾਲਣਾ ਕਰਨਾ ਹੈ, ਜੋ ਨਿਯੰਤ੍ਰਤ ਕਰਦੇ ਹਨ ਕਿ ਜਨਤਕ ਸੰਸਥਾਵਾਂ ਨੂੰ ਕਿਵੇਂ ਸਲਾਹ ਕਰਨੀ ਚਾਹੀਦੀ ਹੈ। ਉਹ ਸਪਸ਼ਟ ਕਰਦੇ ਹਨ ਕਿ:

- ਜਦੋਂ ਪ੍ਰਸਤਾਵ ਸ਼ੁਰੂਆਤੀ ਪੜਾਅ 'ਤੇ ਹੋਣ ਤਾਂ ਸਲਾਹ ਕੀਤੀ ਜਾਣੀ ਚਾਹੀਦੀ ਹੈ।
- ਬੁੱਧੀਮਾਨ ਵਿਚਾਰ ਲਈ ਲੋੜੀਂਦੀ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ।
- ਜਵਾਬ ਲਈ ਢੁਕਵਾਂ ਸਮਾਂ ਦਿੱਤਾ ਜਾਂਦਾ ਹੈ।
- ਫੈਸਲੇ ਲਏ ਜਾਣ ਤੋਂ ਪਹਿਲਾਂ ਜਵਾਬਾਂ ਨੂੰ ਇਮਾਨਦਾਰੀ ਨਾਲ ਧਿਆਨ ਵਿੱਚ ਰੱਖਿਆ ਜਾਂਦਾ ਹੈ।

ਅਸੀਂ ਦ੍ਰਿੜ੍ਹਤਾ ਨਾਲ ਸਲਾਹ ਦਿੰਦੇ ਹਾਂ ਕਿ ਤੁਸੀਂ ਇਸ ਦਸਤਾਵੇਜ਼ ਨੂੰ ਪੂਰਾ ਪੜ੍ਹੋ, ਤਾਂ ਜੋ ਅਸੀਂ ਘੱਟ-ਜੋਖਮ ਵਾਲੇ, ਕਬਜ਼ੇ ਵਾਲੇ ਸਥਾਨਾਂ ਦੇ ਆਟੋਮੈਟਿਕ ਫਾਇਰ ਅਲਾਰਮ (AFAs) ਨੂੰ ਜਵਾਬ ਦੇਣ ਦੇ ਤਰੀਕੇ ਬਾਰੇ ਸਾਡੀਆਂ ਪ੍ਰਸਤਾਵਿਤ ਤਬਦੀਲੀਆਂ ਬਾਰੇ ਸੂਚਿਤ ਪ੍ਰਤੀਕਿਰਿਆ ਦੇ ਸਕੀਏ।



» ਅਸੀਂ ਕਿਸ ਬਾਰੇ ਸਲਾਹ ਕਰ ਰਹੇ ਹਾਂ?

ਅਸੀਂ ਇਸ ਬਾਰੇ ਤੁਹਾਡਾ ਫੀਡਬੈਕ ਚਾਹੁੰਦੇ ਹਾਂ ਕਿ ਅਸੀਂ ਘੱਟ ਜੋਖਮ ਵਾਲੀਆਂ, ਕਬਜ਼ੇ ਵਾਲੀਆਂ ਇਮਾਰਤਾਂ ਵਿੱਚ ਆਟੋਮੈਟਿਕ ਫਾਇਰ ਅਲਾਰਮ (AFAs) ਵਿੱਚ ਕਿਵੇਂ ਪ੍ਰਤੀਕਿਰਿਆ ਕਰਦੇ ਹਾਂ ਉਦਾਹਰਨ ਲਈ ਦੁਕਾਨਾਂ, ਫੈਕਟਰੀਆਂ ਜਾਂ ਦਫਤਰ।

ਹਾਲਾਂਕਿ ਅਸੀਂ ਘਰਾਂ, ਫਲੈਟਾਂ, ਹੋਟਲਾਂ ਅਤੇ ਵਿਦਿਆਰਥੀਆਂ ਦੀ ਰਿਹਾਇਸ਼ ਵਿੱਚ ਕਈ ਤਰ੍ਹਾਂ ਦੇ ਆਟੋਮੈਟਿਕ ਫਾਇਰ ਅਲਾਰਮਾਂ ਸੰਬੰਧੀ ਪ੍ਰਤੀਕਿਰਿਆ ਕਰ ਸਕਦੇ ਹਾਂ, ਹੋਰਾਂ ਵਿੱਚ, ਇਸ ਵਿੱਚ ਕੋਈ ਤਬਦੀਲੀ ਪ੍ਰਸਤਾਵਿਤ ਨਹੀਂ ਹੈ ਕਿ ਅਸੀਂ ਉੱਚ ਜੋਖਮ ਵਾਲੀਆਂ ਇਮਾਰਤਾਂ ਵਿੱਚ AFAs ਸੰਬੰਧੀ ਕਿਵੇਂ ਕਿਰਿਆ ਕਰਦੇ ਹਾਂ, ਜਿੱਥੇ ਅਸੀਂ ਫਾਇਰ ਇੰਜਣ ਜਵਾਬ ਭੇਜਾਂਗੇ। ਇਸ ਸਲਾਹ ਵਿੱਚ ਦੋਵਾਂ ਵਿਕਲਪਾਂ ਦੇ ਤਹਿਤ, ਅੱਗ ਲੱਗਣ ਦੀ ਪੁਸ਼ਟੀ ਹੋਣ 'ਤੇ ਇੱਕ ਫਾਇਰ ਇੰਜਣ ਹਮੇਸ਼ਾ ਭੇਜਿਆ ਜਾਵੇਗਾ। ਇਨ੍ਹਾਂ ਦੋਨਾਂ ਵਿਕਲਪਾਂ ਵਿੱਚ ਅੰਤਰ 20 ਮਿੰਟ ਬਾਅਦ ਦੂਜੀ ਕਾਲ ਬੈਕ ਨੂੰ ਹਟਾਉਣਾ ਹੈ। ਇਸ ਸਲਾਹ ਦੇ ਹਿੱਸੇ ਵਜੋਂ, ਦੋ ਵਿਕਲਪ ਹਨ:

ਵਿਕਲਪ A - ਜਦੋਂ ਫਾਇਰ ਐਂਡ ਰੈਸਕਿਊ ਸਰਵਿਸ ਕੰਟਰੋਲ ਰੂਮ ਨੂੰ ਆਟੋਮੈਟਿਕ ਫਾਇਰ ਅਲਾਰਮ ਵੱਜਣ ਦੀ ਸੂਚਨਾ ਪ੍ਰਾਪਤ ਹੁੰਦੀ ਹੈ, ਤਾਂ ਅਸੀਂ ਇਮਾਰਤ ਦੇ ਮਾਲਕ ਨਾਲ ਸੰਪਰਕ ਕਰਾਂਗੇ ਅਤੇ ਉਹਨਾਂ ਨੂੰ ਅਲਾਰਮ ਦੇ ਕਾਰਨ ਦੀ ਪੁਸ਼ਟੀ ਕਰਨ ਲਈ ਕਹਾਂਗੇ। ਸੰਪਰਕ ਕਰਨ ਤੋਂ ਬਾਅਦ, ਅੱਗ ਨਿਯੰਤਰਣ ਆਪਰੇਟਰ ਆਪਣੇ ਅੱਗ ਸੁਰੱਖਿਆ ਉਪਾਵਾਂ ਦੇ ਹਿੱਸੇ ਵਜੋਂ ਕਬਜ਼ਾ ਕਰਨ ਵਾਲੇ ਨੂੰ ਉਹਨਾਂ ਦੀ ਲੋੜੀਂਦੀ ਜਾਂਚ ਕਰਨ ਲਈ ਕਹੇਗਾ ਅਤੇ ਸਾਨੂੰ ਦੱਸੇਗਾ ਕਿ ਕੀ ਅੱਗ ਲੱਗੀ ਹੈ। ਜੇਕਰ ਅੱਗ ਲੱਗਣ ਦੀ ਪੁਸ਼ਟੀ ਹੁੰਦੀ ਹੈ, ਤਾਂ ਅਸੀਂ ਤੁਰੰਤ ਫਾਇਰ ਇੰਜਣ ਭੇਜਾਂਗੇ। ਜੇਕਰ ਉਹ ਅਲਾਰਮ ਦੇ ਕਾਰਨ ਦੀ ਪੁਸ਼ਟੀ ਨਹੀਂ ਕਰ ਸਕਦੇ ਹਨ, ਤਾਂ ਅਸੀਂ ਉਸ ਸਮੇਂ ਫਾਇਰ ਇੰਜਣ ਨਹੀਂ ਭੇਜਾਂਗੇ, ਇਸ ਆਧਾਰ 'ਤੇ ਕਿ ਅੱਗ ਦੀ ਕੋਈ ਪੁਸ਼ਟੀ ਨਹੀਂ ਹੋਈ।

ਵਿਕਲਪ B - ਜਦੋਂ ਫਾਇਰ ਐਂਡ ਰੈਸਕਿਊ ਸਰਵਿਸ ਕੰਟਰੋਲ ਰੂਮ ਨੂੰ ਆਟੋਮੈਟਿਕ ਫਾਇਰ ਅਲਾਰਮ ਵੱਜਣ ਦੀ ਸੂਚਨਾ ਪ੍ਰਾਪਤ ਹੁੰਦੀ ਹੈ, ਤਾਂ ਅਸੀਂ ਅਲਾਰਮ ਦੇ ਕਾਰਨ ਦੀ ਪੁਸ਼ਟੀ ਕਰਨ ਲਈ ਦੋ ਕੋਸ਼ਿਸ਼ਾਂ ਕਰਾਂਗੇ। ਜੇਕਰ ਪਹਿਲੀ ਟੈਲੀਫੋਨ ਕਾਲ ਦੇ ਸਮੇਂ, ਇਮਾਰਤ ਦਾ ਕਾਬਜ਼ ਅਲਾਰਮ ਦੇ ਕਾਰਨ ਦੀ ਪੁਸ਼ਟੀ ਨਹੀਂ ਕਰ ਸਕਦਾ ਹੈ, ਤਾਂ ਅਸੀਂ ਕਾਬਜ਼ ਨੂੰ ਦੂਜੀ ਟੈਲੀਫੋਨ ਕਾਲ ਕਰਾਂਗੇ (20 ਮਿੰਟ ਬਾਅਦ)। ਜੇਕਰ ਇਸ ਪੜਾਅ 'ਤੇ ਆਟੋਮੈਟਿਕ ਫਾਇਰ ਅਲਾਰਮ ਦੇ ਕਾਰਨ ਦੀ ਪੁਸ਼ਟੀ ਨਹੀਂ ਹੁੰਦੀ ਹੈ, ਤਾਂ ਅਸੀਂ ਇਮਾਰਤ ਨੂੰ ਫਾਇਰ ਇੰਜਣ ਭੇਜਦੇ ਹਾਂ।



ਘੱਟ ਖਤਰੇ ਵਾਲੀਆਂ, ਕਬਜ਼ੇ ਵਾਲੀਆਂ ਇਮਾਰਤਾਂ

ਇਹ ਸਲਾਹ ਸਿਰਫ਼ ਇਸ ਕਿਸਮ ਦੀਆਂ ਇਮਾਰਤਾਂ 'ਤੇ ਲਾਗੂ ਹੁੰਦਾ ਹੈ। ਇਹ ਦੁਕਾਨਾਂ ਜਾਂ ਦਫਤਰ ਹੋ ਸਕਦੇ ਹਨ।



ਉੱਚ-ਜੋਖਮ ਵਾਲੀਆਂ ਇਮਾਰਤਾਂ

ਇਹਨਾਂ ਇਮਾਰਤਾਂ ਵਿੱਚ ਆਟੋਮੈਟਿਕ ਫਾਇਰ ਅਲਾਰਮ ਦਾ ਜਵਾਬ ਦੇਣ ਦੇ ਤਰੀਕੇ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਇਹ ਘਰ, ਹੋਟਲ ਅਤੇ ਵਿਦਿਆਰਥੀਆਂ ਦੀ ਰਿਹਾਇਸ਼ ਹੋ ਸਕਦੀ ਹੈ।



ਅਸੀਂ ਦੂਜੀ ਕਾਲ ਬੈਕ (20 ਮਿੰਟ ਬਾਅਦ) ਨੂੰ ਹਟਾਉਣ ਦੇ ਪ੍ਰਸਤਾਵ 'ਤੇ ਸਲਾਹ ਕਰ ਰਹੇ ਹਾਂ ਜਿਵੇਂ ਕਿ ਵਿਕਲਪ B ਵਿੱਚ ਵੇਰਵੇ ਦਿੱਤੇ ਗਏ ਹਨ।



ਸਾਡਾ ਡੇਟਾ ਸਾਨੂੰ ਦੱਸਦਾ ਹੈ ਕਿ 99% ਤੋਂ ਵੱਧ ਆਟੋਮੈਟਿਕ ਫਾਇਰ ਅਲਾਰਮ ਸੂਚਨਾਵਾਂ ਝੂਠੇ ਅਲਾਰਮ ਹੁੰਦੇ ਹਨ।




ਦੋਵਾਂ ਵਿਕਲਪਾਂ ਦੇ ਤਹਿਤ, ਜੇਕਰ ਅਸੀਂ ਇਮਾਰਤ ਦੇ ਕਾਬਜ਼ ਨਾਲ ਸੰਪਰਕ ਨਹੀਂ ਕਰ ਸਕਦੇ ਜਾਂ ਅੱਗ ਲੱਗਣ ਦੀ ਪੁਸ਼ਟੀ ਕੀਤੀ ਜਾਂਦੀ ਹੈ, ਤਾਂ ਅਸੀਂ ਹਮੇਸ਼ਾ ਫਾਇਰ ਇੰਜਣ ਭੇਜਾਂਗੇ।



» ਇੱਕ ਆਟੋਮੈਟਿਕ ਫਾਇਰ ਅਲਾਰਮ ਕੀ ਹੈ?

ਇੱਕ ਆਟੋਮੈਟਿਕ ਫਾਇਰ ਅਲਾਰਮ (AFA) ਇੱਕ ਅਲਾਰਮ ਹੈ ਜੋ, ਜਦੋਂ ਇਹ ਵੱਜਦਾ ਹੈ, ਆਪਣੇ ਆਪ ਹੀ ਇਮਾਰਤ ਵਿੱਚ ਰਹਿਣ ਵਾਲੇ ਲੋਕਾਂ ਨੂੰ ਸੂਚੇਤ ਕਰ ਦਿੰਦਾ ਹੈ, ਜਿਨ੍ਹਾਂ ਨੂੰ ਅਲਾਰਮ ਸੰਬੰਧੀ ਪ੍ਰਤੀਕਿਰਿਆ ਕਰਨ ਦੀ ਲੋੜ ਹੈ। ਇਹ ਸਥਾਨਕ ਪ੍ਰਬੰਧਾਂ ਦੇ ਆਧਾਰ 'ਤੇ ਰਿਮੋਟ ਅਲਾਰਮ ਪ੍ਰਾਪਤ ਕਰਨ ਵਾਲੇ ਕੇਂਦਰ ਨੂੰ ਵੀ ਸੂਚਿਤ ਕਰ ਸਕਦਾ ਹੈ, ਜੋ ਇਮਾਰਤ ਲਈ ਜ਼ਿੰਮੇਵਾਰ ਵਿਅਕਤੀ ਦੀ ਤਰਫ਼ੋਂ ਅੱਗ ਅਤੇ ਬਚਾਅ ਸੇਵਾ ਨਾਲ ਸੰਪਰਕ ਕਰੇਗਾ।

AFAਸ ਸੰਬੰਧੀ ਪ੍ਰਤੀਕਿਰਿਆ ਦੇਣ ਲਈ ਵੱਖ-ਵੱਖ ਇਮਾਰਤਾਂ ਦੀ ਆਪਣੀ ਪ੍ਰਕਿਰਿਆ ਹੈ:



ਕੁਝ ਇਮਾਰਤਾਂ ਵਿੱਚ, ਜੇਕਰ ਕੋਈ ਵਿਅਕਤੀ ਆਨਸਾਈਟ ਹੈ, ਤਾਂ ਉਹ ਇਹ ਫੈਸਲਾ ਕਰਨ ਤੋਂ ਪਹਿਲਾਂ ਅਲਾਰਮ ਦੇ ਸਰੋਤ ਦੀ ਜਾਂਚ ਕਰ ਸਕਦੇ ਹਨ ਕਿ ਕੀ ਉਹਨਾਂ ਨੂੰ ਅੱਗ ਅਤੇ ਬਚਾਅ ਸੇਵਾ ਲਈ 999 'ਤੇ ਕਾਲ ਕਰਨ ਦੀ ਲੋੜ ਹੈ ਜਾਂ ਨਹੀਂ। ਇਹ ਇਸ ਲਈ ਹੋ ਸਕਦਾ ਹੈ ਕਿਉਂਕਿ AFA ਅਲਾਰਮ ਰਿਸੀਵਿੰਗ ਸੈਂਟਰ ਨਾਲ ਲਿੰਕ ਨਹੀਂ ਹੈ।



ਹੋਰ ਮਾਮਲਿਆਂ ਵਿੱਚ, ਅਲਾਰਮ ਰਿਸੀਵਿੰਗ ਕੇਂਦਰ ਕਿਸੇ ਮਨੋਨੀਤ ਐਮਰਜੈਂਸੀ ਫੋਨ ਲਾਈਨ 'ਤੇ ਫਾਇਰ ਐਂਡ ਰੈਸਕਿਊ ਸਰਵਿਸ ਕੰਟਰੋਲ ਰੂਮ ਨਾਲ ਸੰਪਰਕ ਕਰਨ ਜਾਂ ਨਹੀਂ, ਇਹ ਫੈਸਲਾ ਕਰਨ ਤੋਂ ਪਹਿਲਾਂ ਇਮਾਰਤ ਦੇ ਮਾਲਕ ਨੂੰ ਅਲਾਰਮ ਦੇ ਕਾਰਨ ਦੀ ਜਾਂਚ ਕਰਨ ਲਈ ਕਹਿ ਸਕਦਾ ਹੈ। ਅਕਸਰ, ਹਾਲਾਂਕਿ, ਅਲਾਰਮ ਰਿਸੀਵਿੰਗ ਕੇਂਦਰ ਦੁਆਰਾ ਇਮਾਰਤ ਦੇ ਕਾਬਜ਼ ਨਾਲ ਜਾਂਚ ਕੀਤੇ ਬਿਨਾਂ ਫਾਇਰ ਅਤੇ ਬਚਾਅ ਸੇਵਾ ਨਾਲ ਸੰਪਰਕ ਕੀਤਾ ਜਾਂਦਾ ਹੈ।



ਜਿੱਥੇ ਇੱਕ ਇਮਾਰਤ ਖਾਲੀ ਹੈ, ਅਲਾਰਮ ਰਿਸੀਵਿੰਗ ਕੇਂਦਰ ਅੱਗ ਅਤੇ ਬਚਾਅ ਸੇਵਾ ਕੰਟਰੋਲ ਰੂਮ ਨੂੰ ਸੂਚਿਤ ਕਰੇਗਾ ਕਿ ਉੱਥੇ ਇੱਕ ਫਾਇਰ ਅਲਾਰਮ ਚਾਲੂ ਹੈ।

ਇੱਕ ਆਟੋਮੈਟਿਕ ਫਾਇਰ ਅਲਾਰਮ ਇਮਾਰਤ ਵਿੱਚ ਤਬਦੀਲੀਆਂ ਦੁਆਰਾ ਸੰਭਾਵਿਤ ਅੱਗ ਦਾ ਪਤਾ ਲਗਾ ਸਕਦਾ ਹੈ, ਜਿਸ ਵਿੱਚ ਧੂੰਆਂ ਅਤੇ ਗਰਮੀ ਸ਼ਾਮਲ ਹੋ ਸਕਦੀ ਹੈ, ਅਤੇ ਫਿਰ ਅੱਗ ਜਾਂ ਹੋਰ ਐਮਰਜੈਂਸੀ ਹੋਣ 'ਤੇ ਰਹਿਣ ਵਾਲਿਆਂ ਨੂੰ ਖਾਲੀ ਕਰਨ ਲਈ ਸੂਚਿਤ ਕੀਤਾ ਜਾਂਦਾ ਹੈ।

ਇਮਾਰਤ ਕਾਬਜ਼ਾਂ ਦੀਆਂ ਜ਼ਿੰਮੇਵਾਰੀਆਂ

ਇਮਾਰਤ ਦੇ ਮਾਲਕਾਂ ਅਤੇ ਪ੍ਰਬੰਧਕਾਂ ਦੀਆਂ [ਅੱਗ ਸਰੱਖਿਆ ਸੰਬੰਧੀ ਕਾਨੂੰਨੀ ਜ਼ਿੰਮੇਵਾਰੀਆਂ](#) ਹਨ।

ਇਮਾਰਤ ਦੇ ਮਾਲਕਾਂ ਨੂੰ ਇਸ ਗੱਲ 'ਤੇ ਵਿਚਾਰ ਕਰਨਾ ਚਾਹੀਦਾ ਹੈ ਕਿ ਆਟੋਮੈਟਿਕ ਫਾਇਰ ਅਲਾਰਮ ਦੀ ਸੰਖਿਆ ਨੂੰ ਕਿਵੇਂ ਘਟਾਇਆ ਜਾਵੇ ਅਤੇ ਆਟੋਮੈਟਿਕ ਫਾਇਰ ਅਲਾਰਮ ਬੰਦ ਹੋਣ 'ਤੇ ਤੁਰੰਤ ਜਵਾਬ ਦਿੱਤਾ ਜਾਵੇ। ਇਸ ਨੂੰ ਅੱਗ ਦੇ ਖਤਰੇ ਦੇ ਨਵੀਨਤਮ ਮੁਲਾਂਕਣ ਅਤੇ ਨਿਕਾਸੀ ਯੋਜਨਾ ਦੇ ਨਾਲ-ਨਾਲ ਫਾਇਰ ਵਾਰਡਨ ਵਜੋਂ ਮਨੋਨੀਤ ਸਟਾਫ ਲਈ ਸਿਖਲਾਈ ਦੁਆਰਾ ਸਮਰਥਤ ਕੀਤਾ ਜਾਵੇਗਾ।




» ਝੂਠੇ ਅਲਾਰਮ ਦਾ ਕੀ ਕਾਰਨ ਹੈ?

ਕੰਮ ਵਾਲੀ ਥਾਂ 'ਤੇ ਝੂਠੇ ਅਲਾਰਮ ਦੇ ਕਈ ਕਾਰਨ ਹਨ। ਇੱਥੇ ਝੂਠੇ ਫਾਇਰ ਅਲਾਰਮ ਦੇ ਵਧੇਰੇ ਆਮ ਕਾਰਨ ਕਥਿਤ ਹਨ:

- **ਪ੍ਰਭਾਵੀ ਪ੍ਰਬੰਧਨ ਦੀ ਘਾਟ** - ਫਾਇਰ ਅਲਾਰਮ ਸਿਸਟਮ ਦੀ ਜ਼ਿੰਮੇਵਾਰੀ ਲੈਣ ਲਈ, ਝੂਠੇ ਅਲਾਰਮ ਦੇ ਕਾਰਨਾਂ ਪ੍ਰਤੀ ਕਿਰਿਆਸ਼ੀਲ ਅਤੇ ਪ੍ਰਤੀਕਿਰਿਆਸ਼ੀਲ ਹੋਣਾ ਅਤੇ ਅੱਗ ਅਤੇ ਬਚਾਅ ਸੇਵਾ ਨੂੰ ਬੁਲਾਏ ਜਾਣ ਤੋਂ ਪਹਿਲਾਂ ਅਲਾਰਮ ਦੇ ਕਾਰਨ ਦੀ ਸ਼ੁਰੂਆਤੀ ਜਾਂਚ ਦਾ ਪ੍ਰਬੰਧਨ ਕਰਨਾ ਜ਼ਰੂਰੀ ਹੈ। ਆਟੋਮੈਟਿਕ ਫਾਇਰ ਅਲਾਰਮ ਕਾਲਾਂ ਜੋ ਕਿ ਝੂਠੇ ਅਲਾਰਮ ਹਨ, ਦਾ ਜਵਾਬ ਦੇਣ ਵਾਲੇ ਫਾਇਰ ਇੰਜਣ ਦਾ ਬੇਅਸਰ ਪ੍ਰਬੰਧਨ ਇੱਕ ਮੁੱਖ ਕਾਰਨ ਹੈ।
- **ਖਾਣਾ ਪਕਾਉਣ ਦਾ ਧੂੰਆਂ** - ਨੇੜਲੇ ਖੇਤਰ ਵਿੱਚ ਇੱਕ ਡਿਟੈਕਟਰ ਦੁਆਰਾ ਪਛਾਣਿਆ ਜਾਣਾ। ਜਿਵੇਂ ਕਿ ਇੱਕ ਰਸੋਈ ਦੇ ਬਾਹਰ ਕੋਰੀਡੋਰ ਵਿੱਚ ਸਥਿਤ ਇੱਕ ਸਮੇਕ ਡਿਟੈਕਟਰ।
- **ਭਾਫ਼ ਅਤੇ ਐਰੋਸੋਲ ਸਪਰੇਅ** - ਸਮੇਕ ਡਿਟੈਕਟਰਾਂ ਨੂੰ ਕਿਰਿਆਸ਼ੀਲ ਕਰਨਾ।
- **ਗਲਤ ਕਿਸਮ ਦਾ ਡਿਟੈਕਟਰ** - ਇੱਕ ਆਮ ਉਦਾਹਰਨ ਹੈ ਜਿੱਥੇ ਇੱਕ ਕਮਰਾ ਜੋ ਸਮੇਕ ਡਿਟੈਕਟਰ ਨਾਲ ਸੁਰੱਖਿਅਤ ਹੁੰਦਾ ਹੈ, ਉਸਦੀ ਵਰਤੋਂ ਬਦਲ ਦਿੱਤੀ ਜਾਂਦੀ ਹੈ ਅਤੇ ਇੱਕ ਟੇਸਟਰ ਜਾਂ ਕੇਟਲ ਪੇਸ਼ ਕੀਤੀ ਜਾਂਦੀ ਹੈ।
- **ਸਾਈਟ 'ਤੇ ਪੂਰਾ ਹੋਇਆ ਕੰਮ** - ਧੂੜ ਜਾਂ ਬਿਜਲੀ ਦੀ ਗੜਬੜੀ ਦਾ ਕਾਰਨ ਬਣਨਾ।
- **ਅਲਾਰਮ ਰਿਸੀਵਿੰਗ ਕੇਂਦਰ ਨੂੰ ਸੂਚਿਤ ਕਰਨ ਵਿੱਚ ਅਸਫਲਤਾ** - ਜਦੋਂ ਸਿਸਟਮ ਦੀ ਜਾਂਚ ਕੀਤੀ ਜਾ ਰਹੀ ਹੋਵੇ।
- **ਅਸੰਤੁਸ਼ਟੀਜਨਕ ਰੱਖ-ਰਖਾਅ** - ਜਿੱਥੇ ਡਿਟੈਕਟਰ ਘੱਟ ਹੀ ਸਾਫ਼ ਅਤੇ ਸਰਵਿਸ ਕੀਤੇ ਜਾਂਦੇ ਹਨ।
- **ਇੱਕ ਡਿਟੈਕਟਰ ਦੀ ਗਲਤ ਪਲੇਸਮੈਂਟ** - ਇੱਕ ਅਜਿਹੇ ਖੇਤਰ ਵਿੱਚ ਜਿੱਥੇ ਮਕੈਨੀਕਲ ਹੀਟਿੰਗ, ਹਵਾਦਾਰੀ ਜਾਂ ਖੁੱਲ੍ਹੀਆਂ ਖਿੜਕੀਆਂ ਦੇ ਕਾਰਨ ਬਹੁਤ ਜ਼ਿਆਦਾ ਹਵਾ ਚੱਲਦੀ ਹੈ।

ਸਾਡਾ ਡੇਟਾ ਸਾਨੂੰ ਦੱਸਦਾ ਹੈ ਕਿ ਪੰਜ ਸਾਲਾਂ ਦੀ ਮਿਆਦ ਵਿੱਚ ਮੁਲਾਂਕਣ ਕੀਤੀਆਂ 15,000 ਆਟੋਮੈਟਿਕ ਫਾਇਰ ਅਲਾਰਮ ਸੂਚਨਾਵਾਂ ਵਿੱਚੋਂ, 99% ਝੂਠੇ ਅਲਾਰਮ ਹਨ। ਇਹਨਾਂ ਵਿੱਚੋਂ, ਲਗਭਗ 1,500 ਝੂਠੇ ਅਲਾਰਮ ਰਿਕਾਰਡ ਕਰਨ ਦਾ ਖਾਸ ਕਾਰਨ ਸੀ। ਇਸ ਨੇ ਦਿਖਾਇਆ ਕਿ:

- 41% ਝੂਠੇ ਅਲਾਰਮ ਜਾਣਬੁੱਝ ਕੇ ਜਾਂ ਨੁਕਸਦਾਰ ਅਲਾਰਮਾਂ ਦੇ ਕਾਰਨ ਸਨ ਜੋ ਸਹੀ ਢੰਗ ਨਾਲ ਨਹੀਂ ਰੱਖੇ ਗਏ ਸਨ।
- 34% ਝੂਠੇ ਅਲਾਰਮ ਖਾਣਾ ਪਕਾਉਣ (ਜਿਵੇਂ ਕਿ ਸੜੇ ਹੋਏ ਟੇਸਟ ਜਾਂ ਖਾਣਾ ਪਕਾਉਣ ਦੇ ਧੂੰਏਂ) ਦੇ ਕਾਰਨ ਸਨ।
- 15% ਝੂਠੇ ਅਲਾਰਮ ਭਾਫ਼ ਜਾਂ ਧੂੜ ਦੇ ਕਾਰਨ ਸਨ।
- 6% ਝੂਠੇ ਅਲਾਰਮ ਸਿਗਰਟਨੋਸ਼ੀ ਦੇ ਕਾਰਨ ਸਨ।
- 4% ਝੂਠੇ ਅਲਾਰਮ ਇੱਕ ਛੋਟੇ ਇਲੈਕਟ੍ਰੀਕਲ ਨੁਕਸ, ਜਿਵੇਂ ਕਿ ਬਿਜਲਈ ਉਪਕਰਨਾਂ ਦੇ ਕਾਰਨ ਹੋਏ ਸਨ।





» ਅਸੀਂ ਵਰਤਮਾਨ ਵਿੱਚ ਆਟੋਮੈਟਿਕ ਫਾਇਰ ਅਲਾਰਮ ਸੰਬੰਧੀ ਕਿਵੇਂ ਪ੍ਰਤੀਕਿਰਿਆ ਕਰਦੇ ਹਾਂ

ਸਾਡੀ ਮੌਜੂਦਾ ਨੀਤੀ ਇਸ ਬਾਰੇ ਹੈ ਕਿ ਕੀ ਅਸੀਂ AFA ਐਕਟੀਵੇਟਿੰਗ ਤੋਂ ਅੱਗ ਲੱਗਣ ਦੀ ਰਿਪੋਰਟ ਲਈ ਫਾਇਰ ਇੰਜਣ ਭੇਜਦੇ ਹਾਂ:



ਅਸੀਂ ਉੱਚ-ਜੋਖਮ ਵਾਲੀਆਂ, ਕਬਜ਼ੇ ਵਾਲੀਆਂ ਇਮਾਰਤਾਂ (ਇਮਾਰਤਾਂ ਸਮੇਤ, ਕੋਅਰ ਹੋਮਜ਼, ਹੋਟਲਾਂ ਅਤੇ ਹੋਰ ਸੰਪਤੀਆਂ ਜਿਨ੍ਹਾਂ 'ਤੇ ਕਬਜ਼ਾ ਕੀਤਾ ਹੋਇਆ ਮੰਨਿਆ ਜਾਂਦਾ ਹੈ) ਵਿੱਚ ਆਟੋਮੈਟਿਕ ਅੱਗ ਡਿਟੈਕਸ਼ਨ ਦੀਆਂ ਸਾਰੀਆਂ ਰਿਪੋਰਟਾਂ ਦੇਖਾਂਗੇ।

ਅਸੀਂ ਰਿਹਾਇਸ਼ਾਂ (ਇੱਕ ਘਰ, ਉੱਚੀ ਇਮਾਰਤ, ਜਾਂ ਰਿਹਾਇਸ਼ ਦੇ ਹੋਰ ਸਥਾਨ) ਵਿੱਚ ਆਟੋਮੈਟਿਕ ਅੱਗ ਡਿਟੈਕਸ਼ਨ ਦੀਆਂ ਸਾਰੀਆਂ ਰਿਪੋਰਟਾਂ ਦੇਖਾਂਗੇ।



ਅਸੀਂ ਖਾਲੀ ਇਮਾਰਤਾਂ ਵਿੱਚ ਆਟੋਮੈਟਿਕ ਅੱਗ ਡਿਟੈਕਸ਼ਨ ਦੀਆਂ ਸਾਰੀਆਂ ਰਿਪੋਰਟਾਂ ਦੇਖਾਂਗੇ (ਉਨ੍ਹਾਂ ਇਮਾਰਤਾਂ ਸਮੇਤ ਜਿਨ੍ਹਾਂ ਨੂੰ ਖਾਲੀ ਮੰਨਿਆ ਜਾਂਦਾ ਹੈ)।



ਅਸੀਂ ਘੱਟ ਖਤਰੇ ਵਾਲੀਆਂ ਇਮਾਰਤਾਂ ਵਿੱਚ ਆਟੋਮੈਟਿਕ ਫਾਇਰ ਡਿਟੈਕਸ਼ਨ ਦੀਆਂ ਸਾਰੀਆਂ ਰਿਪੋਰਟਾਂ ਨੂੰ ਕਾਲ ਚੈਲੇਂਜ ਦੇਵਾਂਗੇ, ਜੇ ਕਬਜ਼ੇ ਵਿੱਚ ਹਨ ਜਾਂ ਹੋ ਸਕਦੀਆਂ ਹਨ ਜੇਕਰ ਜੇਕਰ ਸੰਪਰਕ ਨਹੀਂ ਕੀਤਾ ਗਿਆ ਹੈ ਜਾਂ ਇਮਾਰਤ ਦੇ ਕਾਬਜ਼ ਦੁਆਰਾ ਅਲਾਰਮ ਦਾ ਕਾਰਨ ਨਹੀਂ ਪਤਾ ਲੱਗਾ ਹੈ। ਵਰਤਮਾਨ ਵਿੱਚ, ਜੇਕਰ ਪਹਿਲੀ ਕਾਲ ਦੇ ਸਮੇਂ ਕਾਰਨ ਦੀ ਪੁਸ਼ਟੀ ਨਹੀਂ ਹੁੰਦੀ ਹੈ, ਤਾਂ ਅਸੀਂ 20 ਮਿੰਟ ਬਾਅਦ ਵਾਪਸ ਕਾਲ ਕਰਾਂਗੇ।

ਜਦੋਂ ਫਾਇਰ ਐਂਡ ਰੈਸਕਿਊ ਸਰਵਿਸ ਨੂੰ ਇੱਕ ਕਾਲ ਆਉਂਦੀ ਹੈ ਜਿਸ ਵਿੱਚ ਕਿਹਾ ਜਾਂਦਾ ਹੈ ਕਿ ਇੱਕ AFA ਤੋਂ ਅਲਾਰਮ ਵੱਜਣ ਦੀ ਰਿਪੋਰਟ ਹੈ, ਤਾਂ ਸਾਡੇ ਫਾਇਰ ਐਂਡ ਰੈਸਕਿਊ ਸਰਵਿਸ ਕੰਟਰੋਲ ਰੂਮ ਵਿੱਚ ਪਹਿਲਾਂ ਤੋਂ ਹੀ ਪ੍ਰੀਕਿਰਿਆਵਾਂ ਹਨ ਜੋ ਕਿ ਇਮਾਰਤ ਨੂੰ ਪੁੱਛ ਕੇ ਕੁਝ ਕਾਲਾਂ ਨੂੰ 'ਫਿਲਟਰ' ਕਰ ਸਕਦੀਆਂ ਹਨ, ਉਹਨਾਂ ਦੇ ਅੱਗ ਦੇ ਜੋਖਮ ਮੁਲਾਂਕਣ ਦੇ ਤਹਿਤ ਇਹ ਪੁਸ਼ਟੀ ਕਰਨ ਲਈ ਕਿ ਕੀ ਅੱਗ ਲੱਗੀ ਹੈ ਜਾਂ ਨਹੀਂ। ਅਕਸਰ, ਉਹਨਾਂ ਕੋਲ ਆਨਸਾਈਟ ਫਾਇਰ ਵਾਰਡਨ ਹੁੰਦੇ ਹਨ ਜੋ ਇਮਾਰਤ ਦੀ ਅੱਗ ਸੁਰੱਖਿਆ ਦਾ ਪ੍ਰਬੰਧਨ ਕਰਨਗੇ, ਜਿਸ ਵਿੱਚ ਆਟੋਮੈਟਿਕ ਫਾਇਰ ਅਲਾਰਮ ਲਈ ਇਮਾਰਤਾਂ ਦੀ ਪ੍ਰਤੀਕਿਰਿਆ ਸ਼ਾਮਲ ਹੋਵੇਗੀ। ਜਦੋਂ ਇਹਨਾਂ ਕਾਲਾਂ ਨੂੰ ਚੈਲੇਂਜ ਕੀਤਾ ਜਾਂਦਾ ਹੈ, ਜੇਕਰ ਅਲਾਰਮ ਦੇ ਕਾਰਨ ਅੱਗ ਲੱਗਣ ਦੀ ਪੁਸ਼ਟੀ ਕੀਤੀ ਜਾਂਦੀ ਹੈ, ਤਾਂ ਅਸੀਂ ਤੁਰੰਤ ਫਾਇਰ ਇੰਜਣ ਭੇਜਾਂਗੇ। ਜੇਕਰ ਅੱਗ ਨਾ ਲੱਗਣ ਦੀ ਪੁਸ਼ਟੀ ਕੀਤੀ ਗਈ ਹੈ, ਫਾਇਰ ਇੰਜਣ ਨਹੀਂ ਭੇਜਿਆ ਗਿਆ ਹੈ ਕਿਉਂਕਿ ਉਸ ਸਮੇਂ ਇਸਦੀ ਕੋਈ ਲੋੜ ਨਹੀਂ ਹੈ।

ਅਸੀਂ AFAs ਨੂੰ ਪ੍ਰਤੀਕਿਰਿਆ ਦੇਣ ਦੇ ਇੱਕ ਨਵੇਂ ਤਰੀਕੇ 'ਤੇ ਵਿਚਾਰ ਕਰਨਾ ਚਾਹੁੰਦੇ ਹਾਂ। ਇਹ ਇਸ ਲਈ ਹੈ ਕਿਉਂਕਿ ਅਸੀਂ ਸੋਚਦੇ ਹਾਂ ਕਿ ਫਾਇਰ ਇੰਜਣ ਦੇ ਨਾਲ ਸਾਡੇ ਦੁਆਰਾ ਹਾਜ਼ਰ ਹੋਣ ਵਾਲੀਆਂ ਭੂਠੀਆਂ ਅਲਾਰਮ ਕਾਲਾਂ ਦੀ ਗਿਣਤੀ ਨੂੰ ਘਟਾਉਣ ਦਾ ਮੌਕਾ ਹੈ। ਫਾਇਰ ਇੰਜਣ ਦੁਆਰਾ ਆਟੋਮੈਟਿਕ ਫਾਇਰ ਅਲਾਰਮ ਕਾਲਾਂ ਦਾ ਜਵਾਬ ਦੇਣ ਦੀ ਸੰਖਿਆ ਨੂੰ ਘਟਾ ਕੇ, ਅਸੀਂ ਇਹ ਯਕੀਨੀ ਬਣਾਉਣ ਦੇ ਯੋਗ ਹੋਵਾਂਗੇ ਕਿ ਫਾਇਰ ਇੰਜਣ ਅਤੇ ਕਰਮਚਾਰੀ ਕਾਊਂਟੀ ਵਿੱਚ ਹੋਰ ਐਮਰਜੈਂਸੀ ਲਈ ਵਧੇਰੇ ਉਪਲਬਧ ਹਨ ਜਿੱਥੇ ਜਾਨਾਂ ਖਤਰੇ ਵਿੱਚ ਹਨ, ਅਤੇ ਨਾਲ ਹੀ ਹੋਰ ਸਰੋਤਾਂ ਨੂੰ ਖਾਲੀ ਕਰਨ ਲਈ ਮਹੱਤਵਪੂਰਨ ਅੱਗ ਅਤੇ ਬਚਾਅ ਗਤੀਵਿਧੀਆਂ ਕਰ ਰਹੇ ਹਨ, ਜਿਵੇਂ ਕਿ ਸਾਡੇ ਭਾਈਚਾਰਿਆਂ ਨੂੰ ਅੱਗ ਸੁਰੱਖਿਆ ਸਲਾਹ ਪ੍ਰਦਾਨ ਕਰਨਾ ਅਤੇ ਫਾਇਰਫਾਈਟਰ ਸਿਖਲਾਈ।



ਅਸੀਂ ਕਈ ਤਰ੍ਹਾਂ ਦੇ ਆਟੋਮੈਟਿਕ ਫਾਇਰ ਅਲਾਰਮਾਂ ਸੰਬੰਧੀ ਪ੍ਰਤੀਕਿਰਿਆ ਦੇਵਾਂਗੇ, ਜਿਵੇਂ ਕਿ ਹੇਠਾਂ ਦਿਖਾਇਆ ਗਿਆ ਹੈ। ਅਸੀਂ ਅਜੇ ਵੀ ਆਟੋਮੈਟਿਕ ਫਾਇਰ ਅਲਾਰਮ ਦੀ ਪ੍ਰਤੀਕਿਰਿਆ ਨੂੰ ਕਾਇਮ ਰੱਖਾਂਗੇ ਜਿੱਥੇ ਹੇਠਾਂ ਦਿੱਤੇ ਇੱਕ ਜਾਂ ਵੱਧ ਲਾਗੂ ਹੁੰਦੇ ਹਨ:



ਪਰਿਸਰ ਵਿੱਚ ਅੱਗ ਲੱਗੀ ਹੈ।



ਇਮਾਰਤ ਖਾਲੀ ਹੈ ਜਾਂ ਇਸ ਤਰ੍ਹਾਂ ਲੱਗਦਾ ਹੈ ਕਿ ਖਾਲੀ ਹੈ।



ਪਰਿਸਰ ਇੱਕ ਰਿਹਾਇਸ਼ੀ ਜਾਇਦਾਦ ਹੈ।



ਸਾਰੇ ਘਰੇਲੂ ਇਮਾਰਤਾਂ, ਰਿਹਾਇਸ਼ ਦੇ ਹਾਲ ਅਤੇ ਹੋਟਲਾਂ ਸਮੇਤ, ਅਗਾਤੇ ਵਿੱਚ ਸੌਣ ਦਾ ਜੋਖਮ ਹੈ।



ਪਰਿਸਰ ਇੱਕ ਉੱਚੀ ਇਮਾਰਤ ਹੈ ਜਿਸਦੀ ਸਿਖਰਲੀ ਮੰਜ਼ਿਲ ਪਹੁੰਚ ਪੱਧਰ ਤੋਂ 18 ਮੀਟਰ ਉੱਪਰ ਹੈ।



ਇਮਾਰਤ ਵਿੱਚ ਰਹਿਣ ਵਾਲਿਆਂ ਦੇ ਗੁਣਾਂ ਜਾਂ ਇਮਾਰਤ ਦੇ ਅੰਦਰ ਪ੍ਰਕਿਰਿਆਵਾਂ ਦੇ ਕਾਰਨ ਇਮਾਰਤ ਇੱਕ ਜਾਣਿਆ ਗਿਆ ਜਾਂ ਅਨੁਮਾਨਿਤ ਉੱਚ-ਜੋਖਮ ਹੈ।




ਜਿੱਥੇ ਮੋਬਿਲਾਈਜ਼ਿੰਗ ਅਧਿਕਾਰੀ ਨੂੰ ਵਾਜਬ ਸ਼ੱਕ ਜਾਂ ਚਿੰਤਾ ਦਾ ਕਾਰਨ ਹੋਵੇ ਅਤੇ ਉਹ ਆਪਣੇ ਅਧਿਕਾਰ ਦੀ ਵਰਤੋਂ ਕਰਨ ਦੀ ਚੋਣ ਕਰਦਾ ਹੈ।



ਇਹ ਸਲਾਹ ਸਿਰਫ ਇਸ ਗੱਲ 'ਤੇ ਕੇਂਦ੍ਰਿਤ ਹੈ ਕਿ ਅਸੀਂ ਘੱਟ-ਜੋਖਮ, ਕਬਜ਼ੇ ਵਾਲੀਆਂ ਇਮਾਰਤਾਂ (ਉਦਾਹਰਨ ਲਈ ਦਫਤਰ, ਦੁਕਾਨਾਂ ਜਾਂ ਫੈਕਟਰੀਆਂ) ਵਿੱਚ ਆਟੋਮੈਟਿਕ ਫਾਇਰ ਅਲਾਰਮ ਸੰਬੰਧੀ ਪ੍ਰਤੀਕਿਰਿਆ ਕਿਵੇਂ ਦਿੰਦੇ ਹਾਂ।




» ਸਾਡੀ ਪ੍ਰਸਤਾਵਿਤ ਪ੍ਰਕਿਰਿਆ - ਵਿਕਲਪ A



* TVFCS - ਟੇਮਜ਼ ਵੈਲੀ ਫਾਇਰ ਕੰਟਰੋਲ ਸਰਵਿਸ, ਜੋ ਸਾਡੇ ਸਾਂਝੇ ਕੰਟਰੋਲ ਰੂਮ ਦਾ ਸੰਚਾਲਨ ਕਰਦੀ ਹੈ।



» ਸਾਡੀ ਮੌਜੂਦਾ ਪ੍ਰਕਿਰਿਆ - ਵਿਕਲਪ B



* TVFCS - ਟੇਮਜ਼ ਵੈਲੀ ਫਾਇਰ ਕੰਟਰੋਲ ਸਰਵਿਸ, ਜੋ ਸਾਡੇ ਸਾਂਝੇ ਕੰਟਰੋਲ ਰੂਮ ਦਾ ਸੰਚਾਲਨ ਕਰਦੀ ਹੈ।



» ਆਟੋਮੈਟਿਕ ਫਾਇਰ ਅਲਾਰਮ ਦਾ ਪ੍ਰਭਾਵ

ਆਟੋਮੈਟਿਕ ਫਾਇਰ ਅਲਾਰਮ ਸੰਬੰਧੀ ਪ੍ਰਤੀਕਿਰਿਆ ਦੇਣ ਦੇ ਤਰੀਕੇ ਬਾਰੇ ਸਾਡੀਆਂ ਪ੍ਰਸਤਾਵਿਤ ਤਬਦੀਲੀਆਂ ਬਾਰੇ ਸੂਚਿਤ ਫੀਡਬੈਕ ਪ੍ਰਦਾਨ ਕਰਨ ਲਈ, ਅਸੀਂ ਪੰਜ ਸਾਲਾਂ ਦੇ ਡੇਟਾ ਦਾ ਵਿਸ਼ਲੇਸ਼ਣ ਕੀਤਾ, ਜਿਸ ਨੇ ਸਥਾਪਿਤ ਕੀਤਾ:

- ਔਸਤਨ ਪ੍ਰਤੀ ਸਾਲ 2,900 ਤੋਂ ਵੱਧ ਆਟੋਮੈਟਿਕ ਫਾਇਰ ਅਲਾਰਮ ਕਾਲਾਂ ਕੀਤੀਆਂ ਗਈਆਂ ਸਨ।
- ਇਹਨਾਂ ਵਿੱਚੋਂ, ਰਾਇਲ ਬਰਕਸ਼ਾਇਰ ਨੂੰ ਆਟੋਮੈਟਿਕ ਫਾਇਰ ਅਲਾਰਮ ਕਾਲਾਂ ਵਿੱਚੋਂ 99% ਤੋਂ ਵੱਧ ਝੂਠੇ ਅਲਾਰਮ ਹੁੰਦੇ ਹਨ।
- ਸਾਡੇ ਵਲੋਂ ਅਟੈਂਡ ਕੀਤੀਆਂ ਗਈਆਂ 2,900 ਵਿੱਚੋਂ, ਔਸਤਨ ਪ੍ਰਤੀ ਸਾਲ ਸਾਰੀਆਂ ਇਮਾਰਤਾਂ ਦੀਆਂ ਕਿਸਮਾਂ ਵਿੱਚ ਲਗਭਗ 2,200 ਆਟੋਮੈਟਿਕ ਫਾਇਰ ਅਲਾਰਮ ਸੂਚਨਾਵਾਂ ਸਨ।
- ਉਹਨਾਂ 2,200 ਵਿੱਚੋਂ ਜਿਨ੍ਹਾਂ ਨੂੰ ਅਸੀਂ ਅਟੈਂਡ ਕੀਤਾ, 99% ਝੂਠੇ ਅਲਾਰਮ ਸਨ।
- ਪਿਛਲੇ ਡੇਟਾ ਅਤੇ ਕੀਤੇ ਗਏ ਵਿਸ਼ਲੇਸ਼ਣ ਦੇ ਆਧਾਰ 'ਤੇ, ਜੇਕਰ ਅਸੀਂ AFAs ਨੂੰ ਪ੍ਰਤੀਕਿਰਿਆ ਦੇਣ ਦੇ ਤਰੀਕੇ ਨੂੰ ਬਦਲਣਾ ਸੀ, ਤਾਂ ਇਹਨਾਂ ਵਿੱਚੋਂ 650 ਸੂਚਨਾਵਾਂ, ਜੋ ਕਿ ਘੱਟ ਜੋਖਮ ਵਾਲੀਆਂ, ਕਬਜ਼ੇ ਵਾਲੀਆਂ ਇਮਾਰਤਾਂ ਤੋਂ ਆਉਂਦੀਆਂ ਹਨ, ਨੂੰ ਫਾਇਰ ਇੰਜਣ ਦੀ ਹਾਜ਼ਰੀ ਦੀ ਲੋੜ ਨਹੀਂ ਹੋ ਸਕਦੀ। ਇਸ ਨਾਲ ਇਸ ਸਮੇਂ ਨੂੰ ਹੋਰ ਤਰਜੀਹੀ ਕੰਮਾਂ ਲਈ ਵਰਤਿਆ ਜਾ ਸਕਦਾ ਹੈ, ਜਿਵੇਂ ਕਿ ਭਾਈਚਾਰੇ ਵਿੱਚ ਰੋਕਥਾਮ ਦੇ ਕੰਮ, ਜੋਖਮ ਸੰਬੰਧੀ ਮਹੱਤਵਪੂਰਨ ਸਿਖਲਾਈ ਦੀਆਂ ਗਤੀਵਿਧੀਆਂ, ਹੋਰ ਸੰਚਾਲਨ ਤਿਆਰੀ ਗਤੀਵਿਧੀਆਂ ਜਿਵੇਂ ਕਿ ਜਾਣ-ਪਛਾਣ ਦੇ ਦੌਰੇ ਅਤੇ ਹੋਰ ਐਮਰਜੈਂਸੀ ਘਟਨਾਵਾਂ ਲਈ ਹੋਰ ਫਾਇਰ ਇੰਜਣ ਉਪਲਬਧ ਹੋਣਗੇ।
- ਅਸੀਂ ਇਹਨਾਂ ਵਿੱਚੋਂ ਹਰੇਕ ਸੂਚਨਾ ਨਾਲ ਨਜਿੱਠਣ ਲਈ ਔਸਤਨ 30 ਮਿੰਟ ਬਿਤਾਉਂਦੇ ਹਾਂ (ਲਗਭਗ 650 ਨੂੰ ਸਲਾਹ ਵਿਕਲਪ A ਦੇ ਅਧੀਨ ਹਾਜ਼ਰੀ ਦੀ ਲੋੜ ਨਹੀਂ ਹੋ ਸਕਦੀ) ਅਤੇ ਘੱਟੋ-ਘੱਟ ਚਾਰ ਫਾਇਰਫਾਈਟਰ ਜਵਾਬ ਦੇਣ ਲਈ ਸਮਾਂ ਲੈਣਗੇ, ਇਸਲਈ AFA ਸੰਬੰਧੀ ਸਾਡੀ ਕਾਲ ਆਊਟ ਘਟ ਜਾਵੇਗੀ ਇਸ ਨਾਲ ਹਰ ਸਾਲ ਫਾਇਰਫਾਈਟਰ ਦੇ 1,300 ਘੰਟਿਆਂ ਤੱਕ ਦੇ ਸਮੇਂ ਦੀ ਬਚਤ ਹੋ ਸਕਦੀ ਹੈ, ਜੋ ਕਿ ਰੋਕਥਾਮ ਅਤੇ ਸੁਰੱਖਿਆ ਗਤੀਵਿਧੀਆਂ 'ਤੇ ਖਰਚ ਕੀਤਾ ਜਾ ਸਕਦਾ ਹੈ।
- ਪ੍ਰਤੀ ਸਾਲ ਇਹਨਾਂ ਵਿੱਚੋਂ 650 ਸੂਚਨਾਵਾਂ ਦੇ ਨਾਲ, ਪਿਛਲੇ ਪੰਜ ਸਾਲਾਂ ਵਿੱਚ ਅਸੀਂ 3,250 ਆਟੋਮੈਟਿਕ ਫਾਇਰ ਅਲਾਰਮਾਂ ਦਾ ਜਵਾਬ ਦਿੱਤਾ ਹੈ ਜਿਹਨਾਂ ਲਈ ਵਿਕਲਪ A ਦੇ ਅਧੀਨ ਹਾਜ਼ਰੀ ਦੀ ਲੋੜ ਨਹੀਂ ਹੋ ਸਕਦੀ ਹੈ। ਇਹਨਾਂ 3,250 ਜਵਾਬਾਂ ਵਿੱਚੋਂ, ਕੁੱਲ 17 ਘਟਨਾਵਾਂ ਸਨ ਜਿਹਨਾਂ ਵਿੱਚ ਅੱਗ ਲੱਗਣ ਦੀ ਪੁਸ਼ਟੀ ਹੋਈ ਸੀ।
- ਇਹਨਾਂ 17 ਘਟਨਾਵਾਂ ਵਿੱਚੋਂ, ਤਿੰਨ ਅੱਗ ਬੁਝਾਊ ਕਾਰਵਾਈਆਂ ਦੀ ਲੋੜ ਸੀ ਅਤੇ ਬਾਕੀ 14 ਅੱਗ ਬੁਝਾਊ ਕਾਰਵਾਈਆਂ 'ਤੇ ਪਹੁੰਚ ਗਈਆਂ ਸਨ। ਇਨ੍ਹਾਂ ਤਿੰਨ ਅੱਗਾਂ ਵਿੱਚੋਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਅੱਗ ਬੁਝਾਊ ਯੰਤਰ ਦੀ ਵਰਤੋਂ ਕਰਕੇ ਇਨ੍ਹਾਂ ਨੂੰ ਬੁਝਾਇਆ ਗਿਆ। ਜੇਕਰ ਵਿਕਲਪ A ਨੂੰ ਮਨਜ਼ੂਰੀ ਦਿੱਤੀ ਜਾਣੀ ਸੀ, ਤਾਂ ਇਹਨਾਂ ਵਰਗੀਆਂ ਘਟਨਾਵਾਂ ਨੂੰ ਵਿਕਲਪ A ਦੇ ਤਹਿਤ ਕਾਲ-ਚੁਣੌਤੀ ਦਿੱਤੀ ਜਾਂਦੀ ਰਹੇਗੀ। ਅਸੀਂ ਅਜੇ ਵੀ 999 ਕਾਲਾਂ ਅਤੇ ਪੁਸ਼ਟੀ ਕੀਤੀਆਂ ਅੱਗਾਂ ਲਈ ਆਪਣੇ ਐਮਰਜੈਂਸੀ ਜਵਾਬ ਨੂੰ ਹਮੇਸ਼ਾ ਕਾਇਮ ਰੱਖਾਂਗੇ।

ਵਿਧੀ ਕਥਨ

AFAs ਲਈ ਸਾਡੀ ਮਿਆਰੀ ਰਿਪੋਰਟਿੰਗ ਪ੍ਰਕਿਰਿਆ ਦੇ ਅਨੁਸਾਰ, ਸਾਲਾਨਾ ਔਸਤ ਦੇਣ ਲਈ ਪੰਜ ਸਾਲਾਂ ਦੇ ਡੇਟਾ ਦਾ ਵਿਸ਼ਲੇਸ਼ਣ ਕੀਤਾ ਗਿਆ ਸੀ। ਅਲਾਰਮ ਦੀ ਕਿਸਮ ਅਤੇ ਕਾਲ ਦੇ ਸਮੇਂ ਦਾ ਮੁਲਾਂਕਣ ਕਰਕੇ, ਅਤੇ ਇਸ ਜਾਣਕਾਰੀ ਦੀ ਵਰਤੋਂ ਕਰਦੇ ਹੋਏ ਡੇਟਾ ਨੂੰ "ਕਬਜ਼ੇ ਵਾਲੇ" ਜਾਂ "ਖਾਲੀ" ਵਜੋਂ ਵਰਗੀਕ੍ਰਿਤ ਕਰਨ ਲਈ ਹਾਜ਼ਰ ਹੋਣ ਤੋਂ ਪਹਿਲਾਂ 650 AFA ਕਾਲਾਂ ਪ੍ਰਤੀ ਸਾਲ ਪੁਸ਼ਟੀਕਰਨ ਦੀ ਲੋੜ ਹੁੰਦੀ ਹੈ। ਇਹ ਮੁੱਲ ਨਿਮਨਲਿਖਤ ਦੇ ਨਾਲ ਸੰਭਾਵੀ ਵੱਧ ਤੋਂ ਵੱਧ ਬੱਚਤਾਂ ਦੀ ਗਣਨਾ ਕਰਨ ਲਈ ਵਰਤਿਆ ਜਾਂਦਾ ਹੈ; ਪੰਜ ਸਾਲਾਂ ਦੇ ਡੇਟਾ ਤੋਂ ਲਗਭਗ 30 ਮਿੰਟਾਂ 'ਤੇ ਗਿਣਿਆ ਗਿਆ AFA ਕਾਲ ਵਿੱਚ ਸ਼ਾਮਲ ਹੋਣ ਵਿੱਚ ਬਿਤਾਇਆ ਗਿਆ ਔਸਤ ਸਮਾਂ; AFA ਦੀ ਹਾਜ਼ਰੀ ਵਿੱਚ ਉਪਕਰਣਾਂ ਦੀ ਔਸਤ ਗਿਣਤੀ ਇੱਕ ਹੈ ਜਿਸ ਵਿੱਚ ਚਾਰ ਫਾਇਰਫਾਈਟਰ ਸਵਾਰ ਹੋਣਗੇ। ਸੰਭਾਵੀ ਪ੍ਰਭਾਵ ਦਾ ਮੁਲਾਂਕਣ ਕਰਨ ਲਈ ਜੇਕਰ ਵਿਕਲਪ A 'ਤੇ ਸਲਾਹ ਲਈ ਸਹਿਮਤੀ ਦਿੱਤੀ ਗਈ ਸੀ, ਤਾਂ AFA ਦੀਆਂ ਘਟਨਾਵਾਂ ਲਈ ਡੇਟਾ ਨੂੰ "ਕਬਜ਼ੇ ਵਾਲੇ" ਜਾਂ "ਖਾਲੀ" ਵਜੋਂ ਸ਼੍ਰੇਣੀਬੱਧ ਕੀਤਾ ਗਿਆ ਸੀ ਜਿਸ ਸੰਬੰਧੀ ਅੱਗ ਲੱਗਣ ਦੀ ਪੁਸ਼ਟੀ ਹੋਈ ਸੀ। ਇਸ ਨਾਲ 17 ਘਟਨਾਵਾਂ ਵਾਪਸ ਆਈਆਂ, ਜਿਨ੍ਹਾਂ ਦਾ ਫਿਰ ਇਹ ਪਛਾਣ ਕਰਨ ਲਈ ਹੱਥੀ ਮੁਲਾਂਕਣ ਕੀਤਾ ਗਿਆ ਸੀ ਕਿ ਕੀ ਕੋਈ ਅੱਗ ਬੁਝਾਉਣ ਦੀਆਂ ਗਤੀਵਿਧੀਆਂ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿੱਚੋਂ, ਤਿੰਨ ਘਟਨਾਵਾਂ ਦੀ ਪਛਾਣ ਕੀਤੀ ਗਈ ਸੀ। ਇਹ ਪੰਜ ਸਾਲਾਂ ਦੀ ਮਿਆਦ ਲਈ ਕੁੱਲ ਹੈ। ਵਿਧੀ ਦਾ ਇੱਕ ਪੂਰਾ ਸੰਸਕਰਣ ਬੇਨਤੀ ਕਰਨ 'ਤੇ ਉਪਲਬਧ ਕਰਵਾਇਆ ਜਾ ਸਕਦਾ ਹੈ।



» ਘੱਟ AFA ਕਾਲਾਂ ਵਿੱਚ ਸ਼ਾਮਲ ਹੋਣ ਦਾ ਲਾਭ

ਜੇਕਰ ਅਸੀਂ AFAs ਨੂੰ ਜਵਾਬ ਦੇਣ ਦੇ ਤਰੀਕੇ ਨੂੰ ਬਦਲਦੇ ਹਾਂ, ਤਾਂ ਅਸੀਂ ਹੋਰ ਮੁੱਖ ਤਰਜੀਹੀ ਕੰਮ ਪ੍ਰਦਾਨ ਕਰਨ ਲਈ ਵਧੇਰੇ ਸਮਾਂ ਦੇਵਾਂਗੇ, ਜਿਵੇਂ ਕਿ:


- ਸਮਾਜ ਵਿੱਚ ਕੀਮਤੀ ਅੱਗ ਸੁਰੱਖਿਆ ਸਲਾਹ ਪ੍ਰਦਾਨ ਕਰਨਾ;
- ਮਹੱਤਵਪੂਰਨ ਸਿਖਲਾਈ ਨੂੰ ਪੂਰਾ ਕਰਨਾ;
- ਅੱਗ ਬੁਝਾਉਣ ਵਾਲੇ ਵਿਅਕਤੀਆਂ ਨੂੰ ਤਿਆਰ ਕਰਨ ਵਿੱਚ ਮਦਦ ਕਰਨ ਲਈ ਉੱਚ-ਜੋਖਮ ਵਾਲੀਆਂ ਜਾਇਦਾਦਾਂ ਦਾ ਦੌਰਾ ਕਰਨਾ ਜੋ ਉਹਨਾਂ ਨੂੰ ਉੱਥੇ ਕਿਸੇ ਘਟਨਾ ਸੰਬੰਧੀ ਪ੍ਰਤੀਕਿਰਿਆ ਦੇਣ ਦੀ ਲੋੜ ਹੈ; ਅਤੇ
- ਹੋਰ ਐਮਰਜੈਂਸੀ ਘਟਨਾਵਾਂ ਲਈ ਹੋਰ ਫਾਇਰ ਇੰਜਣ ਉਪਲਬਧ ਹੋਣਗੇ।

RBFRS ਨੂੰ **99%**

ਆਟੋਮੈਟਿਕ ਫਾਇਰ ਅਲਾਰਮ ਬੁਠੇ ਅਲਾਰਮ ਹੁੰਦੇ ਹਨ

650

ਘੱਟ ਸੂਚਨਾਵਾਂ ਨੂੰ ਸਲਾਹ (ਵਿਕਲਪ A) ਦੇ ਅਧੀਨ ਇੱਕ ਫਾਇਰ ਇੰਜਣ ਪ੍ਰਤੀਕਿਰਿਆ ਦੇ ਤਹਿਤ ਅਟੈਂਡ ਕੀਤਾ ਜਾ ਸਕਦਾ ਹੈ।



ਆਟੋਮੈਟਿਕ ਫਾਇਰ ਅਲਾਰਮ ਕਾਲਾਂ ਔਸਤਨ ਪ੍ਰਤੀ ਸਾਲ ਪ੍ਰਾਪਤ ਹੁੰਦੀਆਂ ਹਨ।

2,900

ਇੱਕ ਫਾਇਰ ਇੰਜਣ ਦੁਆਰਾ ਹਰ ਸਾਲ ਔਸਤ ਰੂਪ ਤੇ ਆਟੋਮੈਟਿਕ ਫਾਇਰ ਅਲਾਰਮ ਸੂਚਨਾਵਾਂ ਨੂੰ ਅਟੈਂਡ ਕੀਤਾ ਗਿਆ ਹੈ



2,200



1,300

ਹਰ ਸਾਲ ਫਾਇਰਫਾਈਟਰ ਦੇ ਸਮੇਂ ਦੇ ਘੰਟਿਆਂ ਨੂੰ ਬਚਾਇਆ ਜਾ ਸਕਦਾ ਹੈ।

ਜੇਕਰ ਸਲਾਹ ਦੇ ਵਿਕਲਪ 'ਤੇ ਸਹਿਮਤੀ ਹੋਣੀ ਸੀ, ਤਾਂ ਬਚੇ ਹੋਏ ਸਮੇਂ ਨੂੰ ਹੋਰ ਤਰਜੀਹਾਂ ਲਈ ਵਰਤਿਆ ਜਾ ਸਕਦਾ ਹੈ

- ਰੇਕਥਾਮ ਦਾ ਕੰਮ
- ਜੋਖਮ ਸੰਬੰਧੀ ਮਹੱਤਵਪੂਰਨ ਸਿਖਲਾਈ ਗਤੀਵਿਧੀਆਂ
- ਐਮਰਜੈਂਸੀ ਲਈ ਹੋਰ ਫਾਇਰ ਇੰਜਣ ਉਪਲਬਧ ਹੋਣਗੇ



ਅਸੀਂ ਹਮੇਸ਼ਾ **999** ਕਾਲਾਂ ਦੇ ਪ੍ਰਤੀ ਆਪਣੀਆਂ ਐਮਰਜੈਂਸੀ ਪ੍ਰਤੀਕਿਰਿਆਵਾਂ ਨੂੰ ਕਾਇਮ ਰਖਾਂਗੇ



» ਸਲਾਹ ਲਈ ਵਿਕਲਪ

ਅਸੀਂ ਚਾਹੁੰਦੇ ਹਾਂ ਕਿ ਤੁਸੀਂ ਹੇਠਾਂ ਦਿੱਤੇ ਦੋ ਵਿਕਲਪਾਂ ਨੂੰ ਦੇਖੋ ਅਤੇ ਚੁਣੋ ਕਿ ਤੁਸੀਂ ਕਿਸ ਨੂੰ ਤਰਜੀਹ ਦਿੰਦੇ ਹੋ, ਤਾਂ ਜੋ ਅਸੀਂ ਤੁਹਾਡੇ ਵਿਚਾਰਾਂ ਅਤੇ ਸੋਚ ਨੂੰ ਚੰਗੀ ਤਰ੍ਹਾਂ ਸਮਝ ਸਕੀਏ। ਇਹ ਫਾਇਰ ਅਥਾਰਟੀ ਨੂੰ ਇਹ ਫੈਸਲਾ ਲੈਣ ਵਿੱਚ ਸਹਾਇਤਾ ਕਰੇਗਾ ਕਿ ਅਸੀਂ **ਘੱਟ ਜੋਖਮ ਵਾਲੀਆਂ, ਕਬਜ਼ੇ ਵਾਲੀਆਂ ਇਮਾਰਤਾਂ ਵਿੱਚ AFAs ਨੂੰ ਕਿਵੇਂ ਪ੍ਰਤੀਕਿਰਿਆ ਦਿੰਦੇ ਹਾਂ।**

ਹੇਠਾਂ ਦਿੱਤੇ ਸਲਾਹ ਦਾ ਵਿਕਲਪ ਘੱਟ-ਜੋਖਮ ਵਾਲੇ, ਕਬਜ਼ੇ ਵਾਲੇ ਸਥਾਨਾਂ ਵਿੱਚ ਆਟੋਮੈਟਿਕ ਫਾਇਰ ਅਲਾਰਮ ਲਈ ਸਾਡੀ ਕੰਟਰੋਲ ਹੈਂਡਲਿੰਗ ਸੇਵਾ ਪ੍ਰਦਾਨ ਕਰਨ ਦੇ ਤਰੀਕੇ ਵਿੱਚ ਇੱਕ ਘੱਟੋ-ਘੱਟ ਤਬਦੀਲੀ ਬਾਰੇ ਦੱਸਦਾ ਹੈ ਜਦੋਂ ਪਰਿਸਰ ਅਲਾਰਮ ਦੇ ਕਾਰਨ ਦੀ ਪੁਸ਼ਟੀ ਕਰਨ ਵਿੱਚ ਅਸਮਰੱਥ ਹੁੰਦਾ ਹੈ। **ਇਨ੍ਹਾਂ ਦੋਨਾਂ ਵਿਕਲਪਾਂ ਵਿੱਚ ਅੰਤਰ 20 ਮਿੰਟ ਬਾਅਦ ਦੂਜੀ ਕਾਲ ਬੈਕ ਨੂੰ ਹਟਾਉਣਾ ਹੈ।** ਵਿਕਲਪ ਹਨ:

ਵਿਕਲਪ A

ਜਦੋਂ ਫਾਇਰ ਐਂਡ ਰੈਸਕਿਊ ਸਰਵਿਸ ਕੰਟਰੋਲ ਰੂਮ ਨੂੰ ਆਟੋਮੈਟਿਕ ਫਾਇਰ ਅਲਾਰਮ ਵੱਜਣ ਦੀ ਸੂਚਨਾ ਮਿਲਦੀ ਹੈ, ਤਾਂ ਅਸੀਂ ਅਲਾਰਮ ਦੇ ਕਾਰਨ ਦੀ ਪੁਸ਼ਟੀ ਕਰਨ ਲਈ ਅਗਤੇ ਨੂੰ ਸੰਪਰਕ ਕਰਾਂਗੇ। ਇਸ ਸਲਾਹ ਵਿੱਚ ਵਿਕਲਪ A ਦੇ ਹਿੱਸੇ ਵਜੋਂ:

- 20 ਮਿੰਟਾਂ ਬਾਅਦ ਦੂਜੀ ਕਾਲ ਬੈਕ ਹਟਾ ਦਿੱਤੀ ਜਾਂਦੀ ਹੈ ਕਿਉਂਕਿ ਕਾਬਜ਼ ਆਪਣੀ ਜ਼ਰੂਰੀ ਅੱਗ ਸੁਰੱਖਿਆ ਜਾਂਚ ਕਰੇਗਾ ਅਤੇ ਸਾਨੂੰ ਦੱਸੇਗਾ ਕਿ ਕੀ ਅੱਗ ਲੱਗੀ ਹੈ।
- ਜੇਕਰ ਇਹ ਪੁਸ਼ਟੀ ਹੋ ਜਾਂਦੀ ਹੈ ਕਿ ਅੱਗ ਨਹੀਂ ਲੱਗੀ ਹੈ, ਤਾਂ ਅਸੀਂ ਫਾਇਰ ਇੰਜਣ ਨਹੀਂ ਭੇਜਾਂਗੇ।
- ਜੇਕਰ ਅੱਗ ਲੱਗੀ ਹੈ, ਤਾਂ ਅਸੀਂ ਫਾਇਰ ਇੰਜਣ ਭੇਜਾਂਗੇ।
- ਜੇਕਰ ਅਸੀਂ ਇਮਾਰਤ ਨਾਲ ਸੰਪਰਕ ਨਹੀਂ ਕਰ ਸਕਦੇ, ਤਾਂ ਅਸੀਂ ਫਾਇਰ ਇੰਜਣ ਭੇਜਾਂਗੇ।
- □□□□ □□ □□□□ □□ □□□□ □□□□ □□, □□□□ □□ □□□□ □□ □□□ □□ □□□□ □□ □□□□ □□□□ □□□□□□ □□ □□□ □□□ □□□□□□ □□□□ □□□□

ਵਿਕਲਪ B

ਜਦੋਂ ਫਾਇਰ ਐਂਡ ਰੈਸਕਿਊ ਸਰਵਿਸ ਕੰਟਰੋਲ ਰੂਮ ਨੂੰ ਆਟੋਮੈਟਿਕ ਫਾਇਰ ਅਲਾਰਮ ਵੱਜਣ ਦੀ ਸੂਚਨਾ ਮਿਲਦੀ ਹੈ, ਤਾਂ ਅਸੀਂ ਆਪਣੀ ਮੌਜੂਦਾ ਨੀਤੀ ਨੂੰ ਲਾਗੂ ਕਰਨਾ ਜਾਰੀ ਰੱਖਾਂਗੇ ਅਤੇ AFAs ਨੂੰ ਪ੍ਰਤੀਕਿਰਿਆ ਦੇਣ ਦੇ ਤਰੀਕੇ ਨੂੰ ਨਹੀਂ ਬਦਲਾਂਗੇ। ਇਸ ਸਲਾਹ ਵਿੱਚ ਵਿਕਲਪ B ਦੇ ਹਿੱਸੇ ਵਜੋਂ:

- ਜੇਕਰ ਇਹ ਪੁਸ਼ਟੀ ਹੋ ਜਾਂਦੀ ਹੈ ਕਿ ਅੱਗ ਨਹੀਂ ਲੱਗੀ ਹੈ, ਤਾਂ ਅਸੀਂ ਫਾਇਰ ਇੰਜਣ ਨਹੀਂ ਭੇਜਾਂਗੇ।
- ਜੇਕਰ ਅੱਗ ਲੱਗੀ ਹੈ, ਤਾਂ ਅਸੀਂ ਫਾਇਰ ਇੰਜਣ ਭੇਜਾਂਗੇ।
- ਜੇਕਰ ਅਸੀਂ ਇਮਾਰਤ ਨਾਲ ਸੰਪਰਕ ਨਹੀਂ ਕਰ ਸਕੇ, ਤਾਂ ਅਸੀਂ ਫਾਇਰ ਇੰਜਣ ਭੇਜਾਂਗੇ।
- ਜਾਂ ਜੇਕਰ ਅਲਾਰਮ ਬੰਦ ਹੋ ਜਾਂਦਾ ਹੈ ਅਤੇ ਕਾਬਜ਼ ਪਹਿਲੀ ਕਾਲ 'ਤੇ ਕਾਰਨ ਦੀ ਪੁਸ਼ਟੀ ਕਰਨ ਵਿੱਚ ਅਸਮਰੱਥ ਹੁੰਦਾ ਹੈ, ਤਾਂ ਅਸੀਂ ਉਹਨਾਂ ਨੂੰ ਇਹ ਜਾਂਚ ਕਰਨ ਲਈ ਕਹਾਂਗੇ ਕਿ ਕੀ ਉਹਨਾਂ ਦੀਆਂ ਜ਼ਰੂਰੀ ਅੱਗ ਸੁਰੱਖਿਆ ਜਾਂਚਾਂ ਦੇ ਹਿੱਸੇ ਵਜੋਂ ਅੱਗ ਲੱਗੀ ਹੈ। ਜੇਕਰ ਅੱਗ ਦੀ ਅਜੇ ਵੀ ਪੁਸ਼ਟੀ ਨਹੀਂ ਹੁੰਦੀ ਹੈ, ਤਾਂ ਅਸੀਂ 20 ਮਿੰਟਾਂ ਬਾਅਦ, ਦੂਜੀ ਵਾਰ ਦੁਬਾਰਾ ਕਾਲ ਕਰਾਂਗੇ, ਅਤੇ ਜੇਕਰ ਅਜੇ ਵੀ ਪੁਸ਼ਟੀ ਨਹੀਂ ਹੁੰਦੀ ਹੈ, ਤਾਂ ਅਸੀਂ ਫਾਇਰ ਇੰਜਣ ਭੇਜਾਂਗੇ।



» ਸਵਾਲ

ਹੇਠਾਂ ਦਿੱਤਾ ਪ੍ਰਸਤਾਵਿਤ ਸਲਾਹ ਲਈ ਸਾਡੇ ਮੂਲ ਸਵਾਲ ਨੂੰ ਸਾਂਝਾ ਕਰਦਾ ਹੈ। ਹੇਠਾਂ ਦਿੱਤੇ ਵਿਕਲਪਾਂ 'ਤੇ ਸੂਚਿਤ ਫੈਸਲਾ ਲੈਣ ਲਈ, ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਸੀਂ ਸਲਾਹ ਦਸਤਾਵੇਜ਼ ਨੂੰ ਚੰਗੀ ਤਰ੍ਹਾਂ ਪੜ੍ਹ ਲਿਆ ਹੈ।

1. ਕਿਰਪਾ ਕਰਕੇ ਆਪਣਾ ਪਸੰਦੀਦਾ ਵਿਕਲਪ ਚੁਣੋ

ਵਿਕਲਪ A

ਸਲਾਹ ਦਸਤਾਵੇਜ਼ ਵਿੱਚ ਦੱਸੇ ਅਨੁਸਾਰ ਘੱਟ-ਜੋਖਮ, ਕਬਜ਼ੇ ਵਾਲੀਆਂ ਇਮਾਰਤਾਂ ਵਿੱਚ ਆਟੋਮੈਟਿਕ ਫਾਇਰ ਅਲਾਰਮ ਦਾ ਜਵਾਬ ਦੇਣ ਦੇ ਤਰੀਕੇ ਨੂੰ ਬਦਲੋ।

ਜਾਂ

ਵਿਕਲਪ B

ਘੱਟ-ਜੋਖਮ, ਕਬਜ਼ੇ ਵਾਲੀਆਂ ਇਮਾਰਤਾਂ ਵਿੱਚ ਆਟੋਮੈਟਿਕ ਫਾਇਰ ਅਲਾਰਮ ਦਾ ਜਵਾਬ ਦੇਣ ਦੇ ਤਰੀਕੇ ਨੂੰ ਸਲਾਹ ਦਸਤਾਵੇਜ਼ ਵਿੱਚ ਦੱਸੇ ਅਨੁਸਾਰ ਹੀ ਰੱਖੋ।

2. ਤੁਸੀਂ ਜੋ ਵਿਕਲਪ ਚੁਣਿਆ ਹੈ ਉਸਨੂੰ ਕਿਉਂ ਚੁਣਿਆ ਹੈ?

3. ਕੀ ਤੁਹਾਡੇ ਕੋਲ ਇਸ ਸਲਾਹ ਬਾਰੇ ਕੋਈ ਹੋਰ ਸੁਝਾਅ ਜਾਂ ਟਿੱਪਣੀਆਂ ਹਨ?

» ਸਲਾਹ ਸੰਬੰਧੀ ਪ੍ਰਤੀਕਿਰਿਆ ਦਿਓ



ਸਰਵੇਖਣ ਨੂੰ ਪੂਰਾ ਕਰੋ



ਫੋਨ: 0118 938 4331



ਈਮੇਲ: consultations@rbfrs.co.uk



» ਅਗਲੇ ਪੜਾਅ

ਹੇਠਾਂ ਦਿੱਤਾ ਫਲੇ ਚਾਰਟ ਆਟੋਮੈਟਿਕ ਫਾਇਰ ਅਲਾਰਮ ਕੰਸਲਟੇਸ਼ਨ ਟਾਈਮਲਾਈਨ ਨੂੰ ਦਰਸਾਉਂਦਾ ਹੈ ਜਿਸ ਲਈ ਅਸੀਂ ਕੰਮ ਕਰ ਰਹੇ ਹਾਂ। ਇਸ ਵਿੱਚ ਸ਼ਾਮਲ ਹਨ:

- **ਸਲਾਹ ਦੀ ਮਿਆਦ** - ਨਿਵਾਸੀਆਂ, ਸਟਾਫ਼ ਅਤੇ ਮੁੱਖ ਹਿੱਸੇਦਾਰਾਂ ਨਾਲ 10-ਹਫ਼ਤੇ ਦੀ ਸਲਾਹ ਅਤੇ ਸ਼ਮੂਲੀਅਤ ਸ਼ੁਰੂ ਹੁੰਦੀ ਹੈ। ਸਲਾਹ 17 ਜਨਵਰੀ 2022 ਤੋਂ 28 ਮਾਰਚ 2022 ਤੱਕ ਦਿੱਤੀ ਜਾਵੇਗੀ।
- **ਸਲਾਹ-ਮਸ਼ਵਰਾ ਬੰਦ** - ਸਲਾਹ ਬੰਦ ਹੋ ਜਾਂਦੀ ਹੈ ਅਤੇ ਫੈਸਲੇ ਲੈਣ ਵਾਲਿਆਂ ਲਈ ਸੰਖੇਪ ਰਿਪੋਰਟ ਵਿੱਚ ਜਵਾਬਾਂ ਦਾ ਵਿਸ਼ਲੇਸ਼ਣ ਅਤੇ ਸੰਕਲਨ ਕਰਨ 'ਤੇ ਕੰਮ ਸ਼ੁਰੂ ਹੁੰਦਾ ਹੈ।
- **ਨਤੀਜਿਆਂ 'ਤੇ ਇਮਾਨਦਾਰੀ ਨਾਲ ਵਿਚਾਰ ਕਰੋ** - ਸਲਾਹ ਦੇ ਨਤੀਜਿਆਂ 'ਤੇ ਇਮਾਨਦਾਰੀ ਨਾਲ ਵਿਚਾਰ ਕਰਨ ਅਤੇ ਵਿਕਲਪਾਂ 'ਤੇ ਫੈਸਲੇ ਲੈਣ ਲਈ ਰਾਇਲ ਬਰਕਸ਼ਾਇਰ ਫਾਇਰ ਅਥਾਰਟੀ ਦੀ ਮੀਟਿੰਗ ਹੁੰਦੀ ਹੈ।
- **ਫੈਸਲੇ ਨੂੰ ਲਾਗੂ ਕਰੋ** - ਚੁਣੇ ਹੋਏ ਵਿਕਲਪਾਂ ਨੂੰ ਲਾਗੂ ਕਰਨਾ ਸ਼ੁਰੂ ਹੁੰਦਾ ਹੈ।



ਜਨਵਰੀ - ਮਾਰਚ

ਸਲਾਹ ਦੀ ਮਿਆਦ

ਨਿਵਾਸੀਆਂ, ਸਟਾਫ਼ ਅਤੇ ਮੁੱਖ ਹਿੱਸੇਦਾਰਾਂ ਨਾਲ 10-ਹਫ਼ਤੇ ਦੀ ਸਲਾਹ ਅਤੇ ਸ਼ਮੂਲੀਅਤ ਸ਼ੁਰੂ ਹੁੰਦੀ ਹੈ। ਸਲਾਹ 17 ਜਨਵਰੀ 2022 ਤੋਂ 28 ਮਾਰਚ 2022 ਤੱਕ ਦਿੱਤੀ ਜਾਵੇਗੀ।



28 ਮਾਰਚ

ਸਲਾਹ ਬੰਦ

ਸਲਾਹ ਦੇਣੀ ਬੰਦ ਹੁੰਦੀ ਹੈ ਅਤੇ ਫੈਸਲੇ ਲੈਣ ਵਾਲਿਆਂ ਲਈ ਇੱਕ ਸੰਖੇਪ ਰਿਪੋਰਟ ਵਿੱਚ ਜਵਾਬਾਂ ਦਾ ਵਿਸ਼ਲੇਸ਼ਣ ਅਤੇ ਸੰਕਲਨ ਕਰਨ 'ਤੇ ਕੰਮ ਸ਼ੁਰੂ ਹੁੰਦਾ ਹੈ।



29 ਅਪ੍ਰੈਲ

ਇਮਾਨਦਾਰੀ ਨਾਲ ਨਤੀਜਿਆਂ 'ਤੇ ਵਿਚਾਰ ਕਰੋ

ਰਾਇਲ ਬਰਕਸ਼ਾਇਰ ਫਾਇਰ ਅਥਾਰਟੀ ਸਲਾਹ ਦੇ ਨਤੀਜਿਆਂ 'ਤੇ ਇਮਾਨਦਾਰੀ ਨਾਲ ਵਿਚਾਰ ਕਰਨ ਅਤੇ ਵਿਕਲਪਾਂ 'ਤੇ ਫੈਸਲੇ ਲੈਣ ਲਈ ਮੀਟਿੰਗ ਕਰਦੀ ਹੈ।



ਗਰਮੀਆਂ 2022

ਫੈਸਲੇ ਨੂੰ ਲਾਗੂ ਕਰੋ

ਚੁਣੇ ਗਏ ਵਿਕਲਪ ਨੂੰ ਲਾਗੂ ਕਰਨਾ ਸ਼ੁਰੂ ਕੀਤਾ ਜਾਂਦਾ ਹੈ।

ਰਾਇਲ ਬਰਕਸ਼ਾਇਰ ਫਾਇਰ ਐਂਡ ਰੈਸਕਿਊ ਸਰਵਿਸ
Newsham Court, Pincents Kiln, Calcot, Reading, Berkshire, RG31 7SD
www.rbfrs.co.uk/consultations